Amber Enterprises India Limited
CIN: L28910PB1990PLC010265

P: +91 124 392 3000 E: info@ambergroupindia.com W: www.ambergroupindia.com

Registered Office: C-1, Phase II, Focal Point, Rajpura, Patiala-140401, Punjab, India Corporate Office: Universal Trade Tower, 1st Floor, Sector 49, Sohna Road, Gurgaon-122018, Haryana, India



Date: 30 July 2025

To Secretary Listing Department To Secretary Listing Department

**BSE Limited** 

Department of Corporate Services Phiroze Jeejeebhoy Towers Dalal Street, Mumbai – 400 001

Scrip Code: 540902 ISIN: INE371P01015

Dear Sir/Ma'am,

National Stock Exchange of India Ltd.

Exchange Plaza, C-1, Block G, Bandra Kurla Complex, Bandra (E) Mumbai – 400 051

Symbol: AMBER ISIN: INE371P01015

# Sub: Newspaper Advertisements pertaining to Unaudited Financial Results (Standalone and Consolidated) of the Company for the quarter ended 30 June, 2025

Pursuant to the Regulation 47 of the SEBI (Listing Obligations and Disclosure Requirements) Regulations, 2015, as amended, please find enclosed herewith copies of the newspaper advertisements pertaining to the Unaudited Financial Results (Standalone and Consolidated) of the Company for the quarter ended 30 June 2025 ('Q1FY26'), published in the following newspapers on 30 July 2025:

- Business Standard English
- 2. Business Standard Hindi
- 3. Charhdikala Punjabi

This information will also be hosted on the Company's website at https://www.ir.ambergroupindia.com/news-events/#newspaper-ads.

We request you to kindly take this on your record and oblige.

Thanking You, Yours faithfully

For Amber Enterprises India United

(Konica Yaadav)

Company Secretary and Compliance Officer

per

M. No. ACS30322

#### Continued from previous page...)

3. Pre-Issue Shareholding of Promoter / Promoter Group and Additional Top 10 Shareholders of the Company:

	Names	Pre-Issue shareholding as at the date of Advertisement		Post-Issue shareholding as at Allotment *			
Sr. No.		10. A 20	2 2 12 2	At the Issue Price (₹ 54/-)		At the Issue Price (₹ 54/-)	
NO.		Number of Equity Shares	As a % of Pre- Issue Capital	Number of Equity Shares	As a % of Pre- Issue Capital	Number of Equity Shares	As a % of Pre- Issue Capital
Pron	noters	200					
1.	Debashish Sen	1,01,04,276	91.85%	1,01,04,276	66.21%	1,01,04,276	66.21%
2.	Kajari Sen	8,95,714	8.14%	8,95,714	5.87%	8,95,714	5.87%
	Total	1,09,99,990	99.99%	1,09,99,990	72.08%	1,09,99,990	72.08%
Pron	noters' Group	700					
3.	Nil		( <b>.</b> 5)	( <del>3</del> 5)	134		· ·
Top '	10 Shareholders of the Co	ompany as at Allotment	50				
1	Tushar Kanti ghosh	2	0.00%	2	0.00%	2	0.00%
2	Shatam Ghosh	2	0.00%	2	0.00%	2	0.00%
3	Jawed Khan	2	0.00%	2	0.00%	2	0.00%
4	Tarak Adhikari	2	0.00%	2	0.00%	2	0.00%
5	Pradyot Jana	2	0.00%	2	0.00%	2	0.00%
	Total	10	0.00%	10	0.00%	10	0.00%

\*Based on the Issue price of ₹ 54 and subject to finalization of the basis of allotment

#### Notes:

1) The promoter group shareholders are Debashish Sen and Kajari Sen.

Assuming full subscription in the Issue (fresh issue). The post-issue shareholding details as at allotment will be based on the actual subscription and the final Issue price and updated in the Prospectus, subject to finalization of the basis of allotment. Also, this table assumes there is no transfer of shares by these shareholders between the date of the advertisement and allotment (if any such transfers occur prior to the date of allotment, it will be updated in the shareholding pattern in the prospectus).

#### **BASIS FOR ISSUE PRICE**

The "Basis for Issue Price" on page 105 of the Prospectus has been updated with the above Risk to Investors. Please refer to the website of the LM for the "Basis for Issue Price" updated with the above price. You can scan the QR code given on the first page of this Advertisement for the chapter titled "Basis for Issue Price" on page 105 of the Prospectus.

IN	DICATIVE TIMELINES FOR THE ISSUE
Sequence of Activities	Listing within T+3 days (T is Issue Closing Date)
Application Submission by Investors	Electronic Applications (Online ASBA through 3-in-1 accounts) - Up to 5 pm on T Day.
	Electronic Applications (Bank ASBA through Online channels like Internet Banking, Mobile Banking and Syndicate UPI ASBA etc) — <b>Upto 4 pm on T Day.</b>
	Electronic Applications (Syndicate Non-Retail, Non-Individual Applications) – <b>Upto 3 pm ol T Day.</b>
	Physical Applications (Bank ASBA) – Upto 1 pm on T Day.
	Physical Applications (Syndicate Non-Retail, Non- Individual Applications of QIBs and NIIs – Upto 12 pm on T Day and Syndicate members shall transfer such applications to banks before 1 pm on T Day
Bid Modification	From Issue Opening date up to 5 pm of T Day
Validation of bid details with depositories	From Issue Opening date up to 5 pm of T Day
Reconciliation of UPI mandate transactions (based on the guidelines issued by NPCI from time to time):	On Daily basis
Among Stock Exchanges – Sponsor Banks – NPCI and NPCI – PSPs/TPAPs** – Issuer Banks;	Merchant Bakers to submit to SEBI, sought as and when
Reporting formats of bid information, UPI analysis report and compliance timelines.	
UPI Mandate acceptance time	T day – 5 pm
Issue Closure	T day – 4 pm for QIB and NII categories T day – 5 pm for Retail and other reserved categories
Third party check on UPI applications	On daily basis and to be completed before 9:30 AM on T+1 day.
Third party check on Non-UPI applications	On daily basis and to be completed before 1 pm on T+1 day.
Submission of final certificates:	
-For UPI from Sponsor Bank	UPI ASBA – Before 9:30 pm on T Day
-For Bank ASBA, from all SCSBs	All SCSBs for Direct ASBA – Before 07:30 pm on T Day
-For syndicate ASBA	Syndicate ASBA - Before 7:30 pm on T Day
Finalization of rejections and completion of basis	Before 6 pm on T+1 day.
Approval of basis by Stock Exchange	Before 9 pm on T+1 day.
Issuance of fund transfer instructions in separate files for debit and unblock. For Bank ASBA and Online ASBA – To all SCSBs	Intimation not later than 9:30 am on T+2 day. Completion before 2 pm on T+2 day for fund transfer; Completion before 4 pm on T+2 day for unlocking
For UPI ASBA – To Sponsor Bank	STANDARD AND RESIDENCE ADDRESS OF SEPTEMBER
Corporate action execution for credit of shares	Initiation before 2 pm on T+2 day Completion before 6 pm on T+2 day
Filing of Listing Application with Stock Exchanges and issuance of trading notice	Before 7:30 pm on T+2 day
Publish allotment advertisement	On the website of Issuer, Merchant Banker and RTI - before 9 pm on T+2 day.
	In newspapers - on T+3 day but not later than T+4 day
Trading starts	T+3 day

CONTENTS OF THE MEMORANDUM OF ASSOCIATION OF THE COMPANY AS REGARDS ITS OBJECTS: For information on the main objects of our Company, see "History and Certain Corporate Matters" on page 155 of the Prospectus. The Memorandum of Association of our Company is a material document for inspection in relation to the Issue. For further details, see the section "Material Contracts and Documents for Inspection" on page 364 of the Prospectus

LIABILITY OF MEMBERS AS PER MOA: The Liability of the members of the Company is Limited.

AMOUNT OF SHARE CAPITAL OF THE COMPANY AND CAPITAL STRUCTURE: The authorized share capital of the Company is ₹ 17,00,00,000 divided into 1,70,00,000 Equity Shares of ₹ 10/ each. The issued, subscribed and paid-up share capital of the Company before the Issue is ₹11,00,00,000 divided into 1,10,00,000 Equity Shares of ₹ 10/ each. For details of the Capital Structure, see "Capital Structure" on the page 75 of the Prospectus.

NAMES OF THE SIGNATORIES TO THE MEMORANDUM OF ASSOCIATION OF THE COMPANY AND THE NUMBER OF EQUITY SHARES SUBSCRIBED BY THEM

0	RIGINAL SIGNATORIES	6	C	URRENT PROMOTERS	)
Name of Promoters	Face Value (₹)	No. of Shares	Name of Promoters	Face Value (₹)	No. of Shares
Debashish Sen	10	25,000	Debashish Sen	10.00	1,01,04,276
Dipali Basu	10	5.000	Kajari Sen	10.00	8.95.714

LISTING: The Equity Shares issued through the Prospectus are proposed to be listed on the SME Platform of BSE ("BSE SME"). Our Company has received an "In-principle" approval from the BSE for the listing of the Equity Shares pursuant to letter dated July 3, 2025. For the purposes of the Issue, the Designated Stock Exchange shall be BSE. A signed copy of the Prospectus has been submitted for registration to the ROC, Kolkata on July 29, 2025 in accordance with Section 26(4) of the Companies Act, 2013.

DISCLAIMER CLAUSE OF SECURITIES AND EXCHANGE BOARD OF INDIA ("SEBI"): Since the Issue is being made in terms of Chapter IX of the SEBI (ICDR) Regulations, 2018, the Prospectus has been filed with SEBI. In terms of the SEBI Regulations, the SEBI shall not issue any observation on the Offer Document. Hence there is no such specific disclaimer clause of SEBI. However, investors may refer to the entire "Disclaimer Clause of SEBI" beginning on page 262 of the Prospectus.

DISCLAIMER CLAUSE OF BSE (THE DESIGNATED STOCK EXCHANGE): "It is to be distinctly understood that the permission given by BSE Limited ("BSE") should not in any way be deemed or construed that the contents of the Prospectus or the price at which the equity shares are offered has been cleared, solicited or approved by BSE, nor does it certify the correctness, accuracy or completeness of any of the contents of the Prospectus. The investors are advised to refer to the Prospectus for the full text of the Disclaimer clause pertaining to BSE." The investors are advised to refer to page no. 264 of the Prospectus for the full text of the Disclaimer clause pertaining to BSE.

GENERAL RISK: Investments in equity and equity-related securities involve a degree of risk and investors should not invest any funds in this Issue unless they can afford to take the risk of losing their investment. Investors are advised to read the risk factors carefully before taking an investment decision in this Issue. For taking an investment decision, investors must rely on their own examination of the Issuer and this Issue, including the risks involved. The Equity Shares have not been recommended or approved by the Securities and Exchange Board of India ("SEBI"), nor does SEBI guarantee the accuracy or adequacy of the contents of the Prospectus. Specific attention of the investors is invited to "Risk Factors" on page 25 of the Prospectus.

**CREDIT RATING:** Not Applicable

IPO GRADING: Not Applicable

Investor grievance email:

**DEBTENTURE TRUSTEE:** Not Applicable

LEAD MANAGER TO THE ISSUE KHANDWALA SECURITIES LIMITED KHANDWALA SECURITIES LIMITED

G-II. Ground Floor, Dalamal House, Nariman Point, Mumbai - 400021, Maharashtra, India Telephone: 022 - 4076 7373 Facsimile: N.A. Email: ipo@kslindia.com

mbinvestorgrievances@kslindia.com Contact Person: Alok Desai Website: www.kslindia.com SEBI Registration number: INM000001899 CIN: L67120MH1993PLC070709

SKYLINE FINANCIAL SERVICES PRIVATE

REGISTRAR TO THE ISSUE

LIMITED D-153 A, 1st Floor, Okhla Industrial Area, Phase - I. New Delhi-110020 Tel: +91 11 4045 0193 / 197 Email ID: ipo@skylinerta.com **Investor Grievance Email Address:** grievances@skylinerta.com Contact Person: Mr. Anui Kumar Website: www.skylinerta.com SEBI Registration No.: INR00000324

CIN: U74899DL1995PTC071324

COMPANY SECRETARY AND COMPLIANCE OFFICER



Roshni Gadia, Company Secretary and Compliance Officer Address: Udayan Industrial Estate, Pagla Danga Road Plot No 77 to 81, Sales Tax Building, Kolkata – 700 015, West Bengal, India. | Tel. No.: +91 33 2262 7928 Email: cs@essexmpl.com

Website: www.essexmpl.com

Investors can contact the Company Secretary and Compliance Officer or the Registrar to the Issue in case of any pre-issue or post- issue related grievances, grievances including nonreceipt of letters of allotment, non-credit of allotted equity shares in the respective beneficiary account, non-receipt of refund orders or non-receipt of funds by electronic mode, etc. For all issue related queries and for redressal of complaints, investors may also write to the LM.

Availability of Prospectus: Investors are advised to refer to the Prospectus and the Risk Factors contained therein, before applying in the issue. Full copy of the Prospectus will be available at the website of SEBI at www.sebi.gov.in; the website of Stock Exchange at www.bseindia.com, the website of LM at www.kslindia.com and website of Company at www.essexmpl.com

Availability of Abridged Prospectus: A copy of the abridged prospectus shall be available on the website of the Company, LM and BSE at www. essexmpl.com, www.kslindia.com and www.bseindia.com, respectively

Availability of Bid-Cum-Application forms: Bid-Cum-Application forms can be obtained from the Company: Essex Marine Limited, Lead Manager: Khandwala Securities Limited. Application Forms can also be obtained from the Stock Exchange and list of SCSBs available on the website of SEBI at www.sebi.gov.in and website of Stock Exchange at www.bseindia.com.

Application Supported by Blocked Amount (ASBA): All investors in this issue have to compulsorily apply through ASBA. The investors are required to fill the ASBA form and submit the same to their banks. The SCSB will block the amount in the account as per the authority contained in ASBA form. On allotment, amount will be unblocked and account will be debited only to the extent required to be paid for allotment of shares. Hence, there will be

For more details on the issue process and how to apply, please refer to the details given in application forms and abridged prospectus and also please refer to the chapter "Issue Procedure" on page 280 of the Prospectus.

BANKER TO THE ISSUE: Kotak Mahindra Bank Limited UPI: UPI Bidders can also bid through UPI mechanism

All capitalized terms used herein and not specifically defined shall have the same meaning as ascribed to them in the Prospectus.

For ESSEX MARINE LIMITED Sd/ DERASHISH SEN

**Designation:** Managing Director

DIN: 02591346

Date: July 29, 2025 Place: Kolkata, India

Essex Marine Limited is proposing, subject to market conditions and other considerations, public issue of its Equity Shares and has filed the Prospectus with the Registrar of Companies, Kolkata on July 29, 2025. The Prospectus is available on the website of the Lead Manager at www. kslindia.com the website of the BSE i.e., www.bseindia.com, and website of our Company at www.essexmpl.com

Investor should note that investment in equity shares involves a high degree of risk. For details, investors should refer to and rely on the Prospectus, including the section titled "Risk Factors" of the Prospectus, which has been filed with ROC. The Equity Shares have not been and will not be registered under the U.S. Securities Act ("the Securities Act") or any state securities laws in United States and may not be issued or sold within the United States or to, or for the account or benefit of, "U.S, persons" (as defined in Regulations under the securities Act), except pursuant to an exemption from, or in a transaction not subject to, the registration requirements of the Securities Act of 1933.

### ZENOTECH LABORATORIES LIMITED

CIN: L27100TG1989PLC010122 Survey No. 250-252, Turkapally (V), Shameerpet (M), Hyderabad - 500078 Phone:+91 90320 44584/585/586 Website: www.zenotechlab.com

**EXTRACT OF STANDALONE UNAUDITED FINANCIAL RESULTS FOR THE QUARTER ENDED 30 JUNE 2025** 

(Rs. in lakhs, except share and per equity share data) Quarter ended Ended PARTICULARS 30.06.2025 31.03.2025 30.06.2024 31.03.2025 Inaudited Audited\* Unaudited Audited Total Income from operations (net) 1,023,16 1.262.41 1.024.96 4.459.57 Net Profit/(Loss) before 127.68 323.55 204.55 876.87 exceptional items and tax Exceptional items (4.88) 192.32 Net Profit/(Loss) after exceptional 122.98 128.9 561.29 98.96 items and tax Total Comprehensive income for 123.34 98.54 128.29 559.61 the period (comprising profit/(loss) for the period after tax and other

6,103.06

0.16

6,103.06

0.20

6,103.06

0.21

6,103.06

3,510.02

0.92

### Face value Rs.10/- per share)

comprehensive income after tax)

Reserves (excluding Revaluation

Reserve) as shown in the Audited Balance Sheet of the Previous Year

Paid-up equity share capital

Earnings/ (loss) per share (Basic & Diluted)

Date: July 28, 2025

- The above results have been reviewed by the Audit Committee and
- approved by the Board of Directors at their meeting held on July 28, 2025. These financial results have been prepared in accordance with the Indian Accounting Standards ("Ind AS") prescribed under section 133 of the Companies Act, 2013 read with the relevant rules issued thereunder and

other accounting principles generally accepted in India.

- The figures of the last quarter are the balancing figures between audited figures in respect of the full financial year upto March 31, 2025 and the unaudited published year-to-date figures upto December 31, 2024 being the date of the end of the third quarter of the financial year which were subject to limited review.
- The above is an extract of the detailed format of unaudited financial result filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the unaudited financial results is available on the Stock Exchange website (www.bseindia.com) and on the Company's website (www.zenotechlab.com). The same can be accessed by scanning the QR code Provided below



By order of the Board for Zenotech Laboratories Limite Azadar Hussain Khan

DIN-01219312

Place: Gurugram Date: 29 July 2025



### AMBER ENTERPRISES INDIA LIMITED

Registered Office: C-1, Phase – II, Focal Point, Rajpura Town – 140 401, Punjab Corporate Office: Universal Trade Tower, 1st Floor, Sector-49, Sohna Road, Gurugram - 122 018, Haryana E-mail: info@ambergroupindia.com, Website: www.ambergroupindia.com Tel.: +91 124 3923000, Fax: +91 124 3923016/17 CIN: L28910PB1990PLC010265

### Extract of Unaudited Financial Results for the Quarter Ended 30 June. 2025

(Rs. in lakh except for per share data)

Consolidated		Consolidated		Standalone					
3 months ended (30 June 2025)	3 months ended (31 March 2025)	3 months ended (30 June 2024)	Year ended (31 March 2025)	SI. No.	Particulars	3 months ended (30 June 2025)	3 months ended (31 March 2025)	3 months ended (30 June 2024)	Year ended (31 March 2025)
(Unaudited)	(Unaudited)	(Unaudited)	(Audited)			(Unaudited)	(Unaudited)	(Unaudited)	(Audited)
3,44,913.22	3,75,369.69	2,40,129.11	9,97,301.57	1.	Total Income from Operations	2,46,674.63	2,67,945.66	1,76,236.09	6,74,396.58
16,121.41	20,128.60	11,007.56	39,994.15	2.	Net Profit for the period (before tax, exceptional and extraordinary items)	9,840.37	12,958.29	6,475.67	19,600.36
15,433.09	18,858.51	10,448.53	36,996.37	3.	Net Profit for the period before tax (after Exceptional and/or Extraordinary items, Share of (loss) of a joint venture in case of console)	9,840.37	12,958.29	6,475.67	19,600.36
10,597.70	11,842.35	7,472.02	25,115.14	4.	Net Profit for the period after tax (after Exceptional and/or Extraordinary items)	6,809.01	7,959.23	4,643.32	13,531.50
10,629.66	11,936.06	7,447.32	25,176.67	5.	Total Comprehensive Income for the period [Comprising Profit/(Loss) for the period (after tax) and Other Comprehensive Income (after tax)]	6,852.93	8,055.13	4,620.19	13,618.11
3,388.29	3,382.35	3,369.37	3,382.35	6.	Equity Share Capital (Face Value Rs.10/- Each)	3,388.29	3,382.35	3,369.37	3,382.35
()=X	=	2	2,25,179.77	7.	Reserves (excluding Revaluation Reserve) as shown in the Audited Balance Sheet of the previous year			v#s	1,85,790.75
K#F		-	-		Earnings Per Share (of Rs. 10/- each) (for continuing and discontinued operations)	×		19	-
30.65	34.30	21.47	71.96	8.	Basic eamings per share (in rupees)	20.10	23.53	13.78	40.01
30.51	34.10	21.39	71.62		Diluted earnings per share (in rupees)	20.01	23.40	13.73	39.83

### Notes to above extract:

- The above is an extract of the detailed format of unaudited financial results for the quarter ended 30 June, 2025 filed with the stock exchanges under Regulation 33 of the SEBI (Listing Obligations and Disclosure Requirements) Regulations, 2015 (as amended from time to time). The full format of the unaudited financial results for the quarter ended 30 June, 2025 is available on the Company's website (www.ambergroupindia.com) and on the website of the stock exchanges where the Company's equity shares are
- listed viz., BSE Limited (www.bseindia.com) and the National Stock Exchange of India Ltd. (www.nseindia.com). Figures of the previous periods have been regrouped/rearranged/reclassified, wherever necessary to comply with financial reporting requirements.



For more information. please scan the OR code

For Amber Enterprises India Limited Jasbir Singh

(Executive Chairman & CEO and Whole-Time Director)





















Statement of Consolidated Unaudited Financial Results for the Quarter ended June 30, 2025

(₹ in crores, except per share data)

	3 Months	Year ended	
Particulars	30-Jun-2025 (Unaudited)	30-Jun-2024 (Unaudited)	31-Mar-2025 (Audited)
Total Income from operations	1954.46	1534.03	6807.94
Net Profit/(loss) for the period (before tax and exceptional items)	2.86	41.76	324.23
Net Profit/(loss) for the period before tax (after exceptional items)	2.86	41.76	324.23
Net Profit/(loss) for the period after tax (after exceptional items)	2.10	30.99	238.26
Total comprehensive income for the period [Comprising Profit/(loss) for the period (after tax) and other comprehensive income (after tax)]	2.65	26.33	231.62
Equity share capital	21.89	21.89	21.89
Other equity			3089.28
Earnings per share of ₹ 1/- each (not annualised)			
(a) Basic (in ₹)	0.20	1.42	10.88
(b) Diluted (in ₹)	0.20	1.42	10.88

1. Summarised Standalone Unaudited Financial Performance of the Company is as under:

(₹ in crores)

	3 Months	Year ended	
Particulars	30-Jun-2025 (Unaudited)	30-Jun-2024 (Unaudited)	31-Mar-2025 (Audited)
Total Income from operations	1881.70	1533.63	6655.40
Profit/(loss) before tax (after exceptional items)	0.63	41.60	337.64
Profit/(loss) after tax (after exceptional items)	0.46	30.87	248.42
Total comprehensive income	0.79	26.21	242.57

- 2. The financial results of the previous period(s) include the results of Sir Shadi Lal Enterprises Limited for the period starting from June 21, 2024 (i.e., for the period post becoming a subsidiary of the Company) and resultantly, the figures for the current quarter are not comparable with corresponding quarter of previous year.
- 3. The Board at its meeting held on December 10, 2024 has, subject to necessary approvals, considered and approved a Composite Scheme of Arrangement amongst Triveni Engineering & Industries Limited ('TEIL'), Sir Shadi Lal Enterprises Limited ('SSLEL') and Triveni Power Transmission Limited ('TPTL') and their respective shareholders and their respective creditors under Section 230 to 232 and other applicable provisions, if any, of the Companies Act, 2013 read with the rules made thereunder (the "Scheme") for amalgamation of SSLEL into TEIL and demerger of Power Transmission Business ('PTB') of TEIL into TPTL. The approval/no-objection of Stock Exchanges to the Scheme on the application filed by the Company is awaited.
- 4. The above is an extract of the detailed format of financial results for the quarter ended June 30, 2025 filed with the Stock Exchanges under Regulation 33 of the SEBI (LODR) Regulations, 2015. The full format of the financial results for the quarter ended June 30, 2025 are available on the websites of Stock Exchange(s) (www.bseindia.com and www.nseindia.com) and on the website of Company (www.trivenigroup.com).

For TRIVENI ENGINEERING & INDUSTRIES LIMITED

Place: Noida Dhruv M. Sawhney Date: July 29, 2025 Chairman & Managing Director

> Regd. Office: A-44, Hosiery Complex, Phase-II Extension, Noida, Uttar Pradesh - 201 305 Corp. Office: 8th Floor, Express Trade Towers, 15-16, Sector-16A, Noida, Uttar Pradesh - 201 301 Website: www.trivenigroup.com | CIN: L15421UP1932PLC022174

### भौतिक कब्जा सूचना

पंजीकृत कार्यालयः आईसीआईसीआई बैंक टावर्स, बांद्रा-कुर्ला कॉम्प्लेक्स, बांद्रा OICICI Home Finance

(पूर्व), मुंबई—400051 कॉर्पोरेट कार्यालयः आईसीआई एचएफसी टावर, जेबी नगर, अंधेरी कुर्ला रोड, अंधेरी (पूर्व), मुंबई—400059 शाखा कार्यालयः 307/1, पहली मंजिल, बिश्नोई टॉवर, मंगल पांडे नगर, एपेक्स टॉवर के सामने, मेरठ — 250004

जबाक क्योहस्ताक्षरी ने वित्तीय परिसंपत्तियों के प्रतिमूतिकरण एवं पुनर्निर्माण तथा प्रतिमृति हित प्रवर्तन अधिनियम 2002 के अधीन आईसीआईसीआई होम फाइनेंस कंपनी लिमिटेड का प्राधिकृत अधिकारी होने के नाते तथा प्रतिमूर्ति हित (प्रवर्तन) नियमावली 2002 के नियम 3 के साथ पटित घारा 13(12) के अधीन प्रदत शक्तियों का प्रयोग करते हुए प्रत्येक खाते के सामने निर्देशित तिथियों को मांग सूचना जारी की गयी थी जिसमें सूचना में उत्लेखित राशि उवत सूचना की तिथि से 60 दिनों के अंदर प्रति मुनतान करने को कहा गया था।

अदर प्रति मुगतान करन का कहा गया था। कर्जदार राशि का प्रतिमुगतान करने मे असफल हो गये हैं, इसलिए एतदद्वारा कर्जदार तथा आम जनता को सूचित किया जाता है कि अधोहस्ताक्षरी ने इसमें नीचे वर्णित संपत्ति का कब्जा, उत्तर अधिनियम की धारा 13(4), के नियम 8 के साथ पठित के अधीन उन्हें प्रदत्त शक्तियों के इस्तेमाल के अन्तर्गत सम्पत्ति का कब्जा नीचे वर्णित दिनांकों ले लिया है। विशेष रूप से कर्जदार तथा सामान्य रूप से जनसाधारण को एतदद्वारा उक्त संपत्तियों के साथ लेन–देन न करने के लिए सावधान किया जाता है तथा संपत्ति के साथ कोई भी लेन देन आईसीआईसीआई होम फाइनेंस कंपनी विमिटेड के प्रमार वास्त्रे बकाया राशि इत्यादि सहित के अधीन होगा। कर्जदार का ध्यान एक्ट की धारा 13 की उप धारा (8), के प्रावधानों के अंतर्गत सुरक्षित परिसंपत्तियों के मुक्त करने हेतु उपलब्ध समय सीमा की ओर आकर्षित किय

क्र. सं.		सम्पत्ति का विवरण/ भौतिक कब्जे की तिथि	मांग सूचना की तिथि / मांग सूचना में राशि (रु.)	शाखा का नाम
1.	taking and a foatsastill	प्लॉट सं. 19, खसरा सं. 933, मोहल्ला चौधरी चरण सिंह कॉलोनी, करबा शामली, परगना तहसील और जिला शामली, उत्तर प्रदेश 247776 क्षेत्रफल 77.12 या 64, 50 वर्ग मी.। (संदर्भ: लेन सं. LHMRT00001553229)। सीमाएं: उत्तर: भूमि सं. 08, दक्षिण: 17 फीट चौड़ी सड़क, पूर्व: प्लॉट सं. 18 सुरेश कुमार, पश्चिम: प्लॉट दीगर मलिक। कब्जे की तिथि: 25 जुलाई, 2025	₹. 93946/-	मेरठ
2.	विशाल चौहान (उधारकर्ता), दीपक चौहान (सह—उधारकर्ता), संत्रेश (सह—उधारकर्ता), LHMRT00001553335	प्लॉट सं. 19, खसरा सं. 933, मोहल्ला चौधरी चरण सिंह कॉलोनी, कस्बा शामली, परगना तहसील और जिला शामली, उत्तर प्रदेश 24776 क्षेत्रफल 77.12 या 64, 50 वर्ग मी.   (संदर्भ: लेन सं. LHMRT00001553229)   सीमाएं: उत्तर: भूमि सं. 08, दक्षिण: 17 फीट चौड़ी सड़क, पूर्व: व्लॉट सं. 18 सुरेश कुमार, पश्चिम: प्लॉट दीगर मलिक। कब्जे की तिथि: 25 जुलाई, 2025	17-04-2024 ₹. 2494739/-	मेरठ

उपर्युक्त उधारकर्ता(ऑ) / सह—उधारकर्ता(ऑ) / गारंटर(रॉ) को राशि चुकाने के लिए 30 दिन का नोटिस दिया जाता है, अन्यथा बंधक रखी गई संपत्ति को इस नोटिस के प्रकाशन की तारीख से 30 दिन की समाप्ति पर प्रतिभिृति हिंत (प्रवर्तन) अधिनियम 2002 के नियम 8 और 9 के तहत प्रावधानों के अनुसार बेच दिया

दिनांकः 30.07.2025, स्थानः मेरठ प्राधिकृत अधिकारी, आईसीआईसीआई होम फाइनेंस कंपनी लिमिटेड

परिशिष्ट-IV [नियम 8(1)] कब्जा सूचना (अचल सम्पत्ति हेतु)

अधोहस्ताक्षरी ने इंडियन बैंक के प्राधिकृत अधिकारी के रूप में वित्तीय आस्ति र्यातभूतिकरण एवं पुनरनिर्माण और प्रतिभूति हित प्रवर्तन अधिनियम, 2002 (2002 का 54) के अधीन और प्रतिभूति हित (प्रवर्तन) नियमावली, 2002 के नियम 3 के साथ पठित धारा 13(12) के अधीन प्रदत्त शक्तियों का प्रयोग करते हुए मांग सूचना दिनांकित 23-02-2023 जारी की थी, जिसमें कर्जदार **श्री अली वारिस (अब दिवंगत) उनके कानूनी उत्तराधिकारियों – श्रीमती अंजना खातून** पत्नी स्वर्गीय **श्री अली वारिश और सुश्री अलिफशा (नाबालिग)** संरक्षक श्री अख्तर हुसैन सत्तमानी के माध्यम से और **मोहम्मद समीर (नाबालिग)** संरक्षक श्री अख्तर हुसैन सत्तमानी के माध्यम से और मोहम्मद जीशान (नाबालिंग) संरक्षक श्री अख्तर हुसैन सलमानी के माध्यम से और गारंटर(रॉ) श्रीमती अंजना खातून पत्नी खर्गीय अली वारिस से सूचना में वर्णितानुसार 23-02-2023 तक बकाया राष्ट्रि रु. 18,63,811.00 (रुपये अठारह लाख तिरेसठ हजार आठ सौ ग्यारह मात्र) उक्त सूचना की प्राप्ति की तिथि से 60 दिन के भीतर चुकाने की मांग की गई थी।

कर्जदार उक्त राशि चुकाने में असफल रहे हैं, अतः एतदद्वारा कर्जदार और सर्वसाधारण को सूचि केया जाता है कि अधोहस्ताक्षरी ने उक्त नियमावली के नियम 8 के साथ पठित उक्त अधिनियम की धारा 13 की उप-धारा (4) के अधीन उसको प्रदत्त शक्तियों का प्रयोग करते हुए, यहां नीचे वर्णित संपत्ति का कब्जा दिनांक 25-07-2025 को ले लिया है।

कर्जदार को विशेष रूप से तथा सर्वसाधारण को एतद्द्वारा संपत्ति के संबंध में संव्यवहार नहीं करने हेतु सावधान किया जाता है और संपत्ति के संबंध में कोई भी संव्यवहार इंडियन बैंक की 24-07-2025 तक बकाया राशि रू. 24,02,209.00 (रुपये चौबीस लाख दो हजार दो सौ

मौ मात्र) + उस पर आगे ब्याज चुकाने के बाद ही किया जा सकता है। कर्जदार का ध्यान, प्रतिभूतियों को छुड़ाने के अधिकार के संबंध में सरफासी ऐक्ट की धारा 13 की उप–धारा (८) के प्रावधानों की ओर आकष्ट किया जाता है।

अचल सम्पत्ति का वर्णन

बंधक आस्ति सम्पत्ति के सभी अंश एवं खंड ! मकान नंबर 5/70सी ईंडब्ल्यूएस तृतीय तल (छत के अधिकार नहीं), क्षेत्रफल परिमाप 28.56 वर्ग मीटर, जो सेक्टर 5 वैशाली कामना जिला गाजियाबाद में स्थित है।

चौहददी: उत्तर : स्टेयर्स

दक्षिण : मकान नंबर 71 सी पूर्व : भूतल पर 20 फीट चौड़ी सड़क

तेथि : 25-07-2025, स्थान : वैशाली हस्ता./- प्राधिकृत अधिकारी, (इंडियन बैंक

एलएएन नं / कर्जदार(ऑ)/

हिंदुजा हाउसिंग फाईनेंस लिमिटेड व्यंलय है 187-189, दूसरा रात अना सामई सैदायेट, वैन्मई-6001-1, कॉर्पोरेट कार्यालय ऑफिस ने 280, दूसरा रात, पॉकेट-1, सैक्टर-25, पोर्डिमी, मई दिल्ली-110085 ईमेल auction@h

मांग नोटिस की तारीख

पश्चिम : मकान नंबर 75सी

एएलएमः परमोद चंद, मो. नं.–9990338759 • आरआरएम – सुनील वर्मा, मो. नं. 8397972200 सीएलएम- हिमांशु मसीन- 8006879454 • सीएलएम- मुकुल शर्मा - 8285415168

सांकेतिक कड़ा नोटिस
जबिक हिंदुजा हार्जसँग फड़्नेंस लिमिटेड के उस्वोद्धस्ताक्षरी प्राधिकृत अधिकारी ने वितीय आस्तियों के प्रतिभृतिकरण एवं
पूर्वानिष्ण तथा प्रतिभृति हित प्रवर्तन अधिनियम, 2002 (2002 का नं. 3) के तहत और प्रतिभृति हित (प्रवर्तन) नियमावती,
2002 के नियम 3 के साथ प्रतिक शास 13(12) के असंगित प्रत्य शासिकों का प्रयोग करते हुए प्रतरेक कात के लिए उसिकारी
तारीखों पर कर्जदार (यहाँ आगे कर्जदार और जमानतियों को सामृत्विक रूप से 'कर्जदार' कहा गया है) को मांग नोटिस
जारी किया गया जिससे उनसे जिस मीति हम की प्रतिक के करण, कर्जदार तथा आम जनता को यह सूचना वी
जाती है कि अधोहस्ताबरी ने प्रतिभृति हित (प्रवर्तन) नियमावती, 2002 के नियम 8 के साथ पटित अधिनियम की धारा 13
की उप—धारा 4 के अंतर्गत उसे प्रदात शक्तियों का प्रयोग करते हुए प्रत्येक खाते के लिए उदिलक्षित तारीखों को नीचे
वर्षित संसिंग पर कळा ते हिराया है।
विशेष रूप से कर्जदार / जमानती तथा आम जनता को इस संपत्ति से संबंधित कोई भी लेन—देन न करने की चेतावनी
दी जाती है तथा संपत्ति से संबंधित कोई भी लेन—देन राशि और उक्त चित्र पर अनुवंधित दर से गावी ब्राज के साम—साथ
स्वर्ध पर होगे वाले आकरिसक व्यय, तागत, प्रभार आदि के लिए हिंदुजा हारसिंग फाइनेंस लिम्टेड के प्रभार के अधीन
होगा। प्रयामृत परिसंपत्तियों को मुक्त कराने के लिए उपलब्ध समयावधि में अधिनयम की धारा—13 की उप—वाच (8) के
प्राधाना में कर्जदार कर खान आकृष्ट किया जाता है।

जनामात्रका क नाम	कल्य का वाराख	3030
DUMNR/KCPR/A000000290, अरविंद गोस्वामी, श्रीमती रीमा गोस्वामी,	12-03-2025	₹. 3100408/-
मकान नंबर-01 मेन रोड, ज्वाला नगर, शाहदरा, दिल्ली — 110032	25-07-2025 सांकेतिक	दि. 13.03.2025 को और इस पर ब्याज
वर्ग गज, खसरा संख्या 406 का भाग, स्थित गाँव उल्दानपुर, कोटी शा	ह बाग की आबादी जि	में अब नवीन शाहदरा,
DUDE (PAND)A000001216 नवीन कमार श्रीमती संतोष X-187/4-	25-02-2025	₹. 860863/-
A, गली नंबर 8, ब्रह्मपुरी गढ़ी मेंडू, उत्तर पूर्वी दिल्ली – 110053	25-07-2025 सांकेतिक	दि. 20-02-2025 को
	सकान नंबर-01 मेन रोड, ज्वाला नगर, शाहदरा, दिल्ली - 110032 अवल संपत्ति का विवरण प्लॉट संख्या 1576 पर निर्मित, छत अधिक वर्ग गज, खरसरा संख्या 406 का माग, रिश्त गाँव उल्दानपुर, कोटी श माम से जाना जाता है, इलाक शाहदरा, दिल्ली-110032 (मोला	DLMNR/KCPR/A000000290, अरविंद गोस्वामी, श्रीमती रीमा गोस्वामी, मक्कान नंबर-01 मेन रोड, ज्याला नगर, शाहदरा, दिल्ली — 110032 25-07.2025 सार्वेरिक अवस्य संपत्ति का विवरण एजींट संब्या 1556 घर नीर्मित, छत अधिकार साहित तीसरी मीज वर्ष गंगज, खस्सा संख्या 406 का भाग, रिश्वत गाँव उल्वानपुर, कोरी शाह बाग की आवादी जिन्मा से ज्याना जाता है, इलाका शाहदरा, दिल्ली—110032   सीमाएँ: पूर्व अन्य, परिचन: अन्य, जीई। उत्तरिम: अन्य

	भाप इर वर्ग गज, खसरा संख्या 745 में से, गाँव घाँडा गुजरान खादर, ए शाहदरा, दिल्ली — 110053। सीमाएँ: पूर्व गली, पश्चिमः अन्य संपत्ति.	क्स-ब्लॉक, गली संस	या−8 ब्रह्मपुरी, इलाका
3	DL/KRB/KRBH/A000000756, प्रमोद कुमार, श्रीमती रानी देवी, एच-64	06-03-2025	₹. 3595439/-
•	सुभाष मार्केट कोटला मुबारकपुर लोनी रोड दिल्ली-110003	25-07-2025 सांकेतिक	दि. 25-02-2025 को और इस पर ब्याज
	अचल संपत्ति का विवरणः दाईं ओर, तीसरी मंजिल का अगला भाग, छ लॉट संख्या 675 पर निर्मित, नई एमसीडी संख्या एफ-320, जिसकी र गुजी भोजा नगर कोटला मुखरक नई दिल्ली। सीमाएँ पूर्व संपत्ति ए	खसरा संख्या 675/	।, ब्लॉक – एफ, कृष्णा

	उत्तर अन्य संपत्ति, दक्षिणः प्रवेश / गली 10 फुट चौडी 👚					
4	DL/UTM/UTTM/A00000239, श्री प्रवीण कुमार, श्रीमती रेणुका देवी देवी, श्रीमती मनीषा शर्मा, एक्स-187 प्रथम तल गली नंबर 8 ब्रह्मपुरी	25-02-2025	₹. 2754252/-			
4.	<b>देवी, श्रीमती मनीश शर्मा</b> , एक्स–187 प्रथम तल गली नंबर 8 ब्रह्मपुरी <b>25-07-2025</b> दि. 20-02-2025 शास्त्री पार्क पूर्वी दिल्ली — 110053 सांकेतिक और इस पर ब					
	अवल संपत्ति का विवरणः संपत्ति संख्या सी—15/4, क्षेत्रफल 100 व मिन में से. गाँव घोंडा गुजरान खावर, गली संख्या 1 की आबादी, ब	नॉक−सी गामड़ी एक्सटें	शन, इलाका शाहदरा,			

	DL/MNR/IPXN/A000000131. %  \text{\text{\text{wid} of the first first add	25-02-2025	©. 2400677/-
•	जैन, मकान नंबर पी42, गली नंबर—3, बिहारी कॉलोनी, शाहदरा, दिल्ली—110032	25-07-2025 सां केतिक	दि. 20-02-2025 को और इस पर ब्याज
	अचल संपत्ति का विवरणः लॉट संख्या पी=42 पर निर्मित प्रथम तल, खराग संख्या 617 का एक भाग, गाँव चंद्रावली उर्फ शाहदरा, गली संख्य शाहदरा, दिल्ली−110032   सीमाएँ पूर्वः 15 फुट चौडी सड़क, पश्चिमः संख्या 43	॥ 3 की आबादी में, أ	बेहारी कॉलोनी, इलाका
6.	DL/UTM/UTTM/A000000388, CO/CPC/CPOF/A000004371,	06-03-2025	₹. 2155212/-
-	श्री विनोद कुमार कश्यप, श्रीमती संगीता कश्यप, सी–363 गली नंबर 16, तीसरी मंजिल भजनपुरा गढ़ी मेंडू दिल्ली –110063	25-07-2025 सांकेतिक	दि. 25-02-2025 को और इस पर ब्याज

स्थानः उत्तराखण्ड

SHRIRAM

SHRIRAM Cit

श्रीराम फाइनेंस लिमिटेड पंजीकृत कार्यालय : श्री टॉवर्स, प्लॉट नं. 14ए, साउथ फेर इंडस्ट्रियल एस्टेट, गुइन्डी, चेन्नई 600 032

शाखा कार्यालय : 13. तीसरी मंजिल, मीनाक्षी टॉवर्स, राजमन्न

स्टीट. जी.एन. चेटटी रोड. टी. नगर, चेन्नई-600 017, वेबसाइट : www.shriramfinance.in

नोट : यह सूचित किया जाता है कि एनसीएलटी, चेन्नई के आदेश के अनुसार ''श्रीराम सिटी युनियन फाइनेंस लिमिटेड'' को ''श्रीराम टांसपोर्ट फाइनेंस लिमिटेड'' के साथ समामेलित किया गया है। इसके बाद "श्रीराम ट्रांसपोर्ट फाइनेंस लिमिटेड'' का नाम बदलकर ''श्रीराम फाइनेंस लिमिटेड'' कर दिया गया, जो दिनांक 30-11-2022 के नाम परिवर्तन के अनुसार निगमन प्रमाणपत्र के माध्यम से 30.11.2022 से प्रभावी हो गया।

सांकेतिक कब्जा सूचना

जबकि अधोहस्ताक्षरी ने वित्तीय आस्तियों का प्रतिभृतिकरण एवं पुनर्गठन तथा प्रतिभृति हित का प्रवर्तन अधिनियम, 2002 (कथित अधिनियम) के प्रावधानों के तहत श्रीराम फाइनेंस लिमिटेड (एसएफएल) का अधिकृत प्राधिकारी होने के नाते तथा प्रतिभूति हित (प्रवर्तन) नियम, 2002 (कथित नियम) के नियम 3 के साथ पठित कथित अधिनियम की धारा 13(12) के तहत प्रदत्त शक्तियों के उपभोग में नीचे तालिका वर्णित कर्जदारों/सह-कर्जदारों/बंधककर्ताओं को कथित माँग सचनाओं में उल्लिखित राशि का पुनर्भुगतान करने के लिए माँग सूचनाएँ जारी की थीं जिसका विवरण नीचे दिया गया है।

कर्जदारों के राशि के पुनर्भुगतान में असफल रहने के कारण एतद्वारा कर्जदारों तथा जनसामान्य को सूचना दी जाती है कि एसएफएल का अधिकृत प्राधिकारी होने के नाते अधोहस्ताक्षरी ने नियमों के नियम 8 के साथ पठित कथित अधिनियम की धारा 13(4) के तहत नीचे वर्णित बन्धक सम्पत्ति पर 28 जुलाई, 2025 को सांकेतिक कब्जा कर लिया है।

विशेष रूप से कर्जदार को तथा जनसामान्य को एतद्वारा सम्पत्ति के साथ कोई संव्यवहार न करने की चेतावनी दी जाती है और सम्पत्ति के साथ कोई संव्यवहार नीचे वर्णित राशि तथा उस पर ब्याज के लिए श्रीराम फाइनेंस लिमिटेड के प्रभार के अध्यधीन होगा।

#### कर्जदार का नाम एवं पता

ऋण संख्या JODP2LP2202050001

श्री सुरेश जांगिइ पुत्र प्रेमा राम (कर्जदार)

- पता- प्लॉट नंबर 3, महादेव नगर, डांगियावास, जोधपुर राजस्थान-342027
- 2. श्री हरि राम पुत्र प्रेमा राम (सह-कर्जदार/गारंटर)
- पता-सुथारो का बास, डांगियावास, जोधपुर, राजस्थान-342027
- श्रीमती पिस्ता जांगिड (सह-कर्जदार/गारंटर)
- पता- प्लॉट नंबर 3, महादेव नगर, डांगियावास, जोधपुर राजस्थान-342027
- 4. श्रीमती यशोदा सुथार (सह-कर्जदार/गारंटर)
- श्री प्रेमा राम पुत्र सावला राम (सह-कर्जदार/गारंटर) 6. श्रीमती पापडी पत्नी प्रेमा राम (सह-कर्जदार/गारंटर)
- उपरोक्त 4 से 6 का पता- सुथारो का बास, डांगियावास, जोधपुर राजस्थान- 342027

सांकेतिक कब्जा दिनांक-28-जुलाई-2025, एनपीए- 05-मई-2025

#### मांग सचना के अनसार देव राशि

मांग सचना दिनांक 09-मई-2025 रु. 36,73,733/- (रुपये छत्तीस लाख तिहतर हजार सात सौ तैंतीस मात्र) का दिनांक 08-मई-2025 को फोरक्लोजर राशि के अनुसार नियम और शर्तों के अनुसार अतिरिक्त ब्याज और शुल्क के साथ

### संपत्ति का विवरण

संपत्ति 1- भूमि और भवन का समस्त भाग प्लॉट नंबर 3 खुसरा नंबर 315 बक नंबर 3. महादेव नगर, ग्राम डांगियावास तहसील और जिला जोधपर, राजस्थान में स्थित, क्षेत्रफल 233.33 वर्ग गज, मालिक का नाम- श्री प्रेमा राम सथार सीमा: पूर्व में प्लॉट नंबर 4 से, पश्चिम में प्लॉट नंबर 2 से, उत्तर में जोंधपूर डांगियावास मुख्य सड़क से, दक्षिण में प्लॉट नंबर 28 से है।

संपत्ति 2- भूमि और भवन का समस्त भाग, प्लॉट नंबर 29, खसरा नंबर 315, बुक नंबर 3, महादेव नगर, ग्राम डांगियावास तहसील और जिला जोधपुर, राजस्थान में स्थित, क्षेत्रफल 166.66 वर्ग गज, मालिक का नाम- श्रीमती पपुड़ी उर्फ पप्पू देवी, सीमा: पूर्व में: प्लॉट नं. 28, पश्चिम में: प्लॉट नं.30, उत्तर में: प्लॉट नं. 3 दक्षिण में: रोड 20 फीट।

प्रतिभूत आस्तियों को विमोधित करने के लिए उपलब्ध समय-सीमा के परिप्रेक्ष्य में कर्जदार का ध्यान अधिनियम की धारा 13 की उपधारा (8) के प्रावधानों की ओर आकर्षित किय जाता है।

स्थान : जोधपर तिथि : 28.07.2025 ह./-अधिकत प्राधिकार

टिनांक: 29,07,2025

# वंडर होम फाइनेंस लिमिटेड (CIN No. U65999RJ2017PLC059619)

कॉर्पोरेट ऑफिस : 620, छठवीं मंजिल, नॉर्थ ब्लॉक, वर्ल्ड ट्रेड पार्क, मालवीय नगर, जेएलएन रोड, जयपुर- 302017, टेलीफोन: 0141- 4750000

परिशिष्ट IV [ देखें नियम 8(1) ] कब्जा नोटिस

जबिक, अद्योहस्ताक्षरकर्ता <mark>वंडर होम फाइनेंस लिमिटेड</mark> का प्राधिकृत अधिकारी होते हुए "वित्तीय आस्तियों का प्रतिभृतिकरण एवं पुनगर्ठन और प्रतिभृति हित प्रवर्तन अधिनियम २००२" (2002 का 5 4 ) और प्रतिभृति हित (प्रवर्तन) नियम 1 3 (1 2) का सपठित नियमों के नियम 3 के तहत प्रदत शक्तियों के अनुप्रयोग में ऋणियों को मांग सुचना पत्र निम्नलिखित तालिका के अनुसार निर्गमितकर तालिका में राशि 60 दिवस के भीतर चुकाने के लिए कहा गया था।

गारन्टर / ऋण खाता संख्या	नोटिस की दिनांक व राशि	स्थावर सम्पत्ति का विवरण	कब्ज का तारीख
( ऋण खाता संख्या ) LN34079HP24- 25024019, श्री श्याम पुकार पासवान पुत्र राज कुमार पासवान ( ऋणी ), श्रीमती श्यामपती देवी पत्नी राजकुमार पासवान ( सहऋणी )	14-05-2025 Rs 13,95,787.00 तेरह लाख पिच्यानवे हजार सात सौ सतासी रूपये मात्र 12-05-2025 तक	श्री श्याम पुकार पासवान की संपत्ति के सभी अभिन्न अंग स्थित खसरा नं. 19,384,378,388,389,390,391,394,395,396,397,398, ग्राम श्रीरामपुर, रूदपुर, उधम सिंह नगर, उत्तराखण्ड 263160, क्षेत्रफल 1089 वर्गफीट, पूर्वः हेम सिंह का प्लॉट, पश्चिमः हेम सिंह का प्लॉट, उत्तरः 18 फीट चौडी रोड, दक्षिणः महाजन की भमि	25-07- 2025

(4) तथा सपठित प्रतिभृति हित प्रवर्तन नियम २००२ के नियम ८ के अन्तर्गत प्रदत शक्तियों के अनुप्रयोग में उपरोक्त तालिका में वर्णित सम्पत्तियों का कब्जा ग्रहण कर लिया है। ऋणियों का ध्यान प्रतिभृति आरितयों के मोचन के लिये उपलब्ध समय के सन्दर्भ में अधिनियम की धारा 1 3 की उपधारा (8) के उपबंधों की ओर आकृष्ट किया जाता है।

ऋणियों को विशिष्टतया और सर्व साधारण को सामान्यतया एतद द्वारा सम्पत्तियों के साथ काई व्यवहार नहीं करने की चेतावनी दी जाती हैं और सम्पत्ति के साथ कोई व्यवहार उपरोक्त तालिका में वर्णित राशि तथा आगे का ब्याज एवं कुल भुगतान होने तक ''वंडर होम फाइनेंस लिमिटेड''के प्रभार के अधीन होगा। प्राधिकृत अधिकारी वंडर होम फाइनेंस लिमिटेड



**BRANCH SHIFTING** 

For the better convenience of our

valued customers, we are shifting

Gurgaon-Badshahpur (2996) under Delhi South Region to our new premises with effect from

30/10/2025

The new address is

as mentioned below: Muthoot Finance Ltd. Ground Floor, Chand Plaza, Main Sohna Road, Kadarpur Road Crossing, Badshahpur, Gurgaon, Haryana-122101. Ph.: 9895176039, 9895179342 In case of any grievance nlease call 011-46697801 We solicit your continued patronage and support.

Da

**Muthoot Finance** 

muthootfinance.com

### AMBER ENTERPRISES INDIA LIMITED

Registered Office: C-1, Phase - II, Focal Point, Rajpura Town - 140 401, Punjab Corporate Office: Universal Trade Tower, 1st Floor, Sector-49, Sohna Road, Gurugram – 122 018, Haryana E-mail: info@ambergroupindia.com, Website: www.ambergroupindia.com Tel.: +91 124 3923000, Fax: +91 124 3923016/17 CIN: L28910PB1990PLC010265

### Extract of Unaudited Financial Results for the Quarter Ended 30 June, 2025

(Rs. in lakh except for per share data)

Consolidated						Standalone				
3 months ended (30 June 2025)	3 months ended (31 March 2025)	ended ended	Year ended (31 March 2025)	SI. No.	Particulars	3 months ended (30 June 2025)	3 months ended (31 March 2025)	3 months ended (30 June 2024)	Year ended (31 March 2025)	
(Unaudited)	(Unaudited)	(Unaudited)	(Audited)			(Unaudited)	(Unaudited)	(Unaudited)	(Audited)	
3,44,913.22	3,75,369.69	2,40,129.11	9,97,301.57	1.	Total Income from Operations	2,46,674.63	2,67,945.66	1,76,236.09	6,74,396.58	
16,121.41	20,128.60	11,007.56	39,994.15	2.	Net Profit for the period (before tax, exceptional and extraordinary items)	9,840.37	12,958.29	6,475.67	19,600.36	
15,433.09	18,858.51	10,448.53	36,996.37	3.	Net Profit for the period before tax (after Exceptional and/or Extraordinary items, Share of (loss) of a joint venture in case of console)	9,840.37	12,958.29	6,475.67	19,600.36	
10,597.70	11,842.35	7,472.02	25,115.14	4.	Net Profit for the period after tax (after Exceptional and/or Extraordinary items)	6,809.01	7,959.23	4,643.32	13,531.50	
10,629.66	11,936.06	7,447.32	25,176.67	5.	Total Comprehensive Income for the period [Comprising Profit/(Loss) for the period (after tax) and Other Comprehensive Income (after tax)]	6,852.93	8,055.13	4,620.19	13,618.11	
3,388.29	3,382.35	3,369.37	3,382.35	6.	Equity Share Capital (Face Value Rs.10/- Each)	3,388.29	3,382.35	3,369.37	3,382.35	
2	÷	323	2,25,179.77	7.	Reserves (excluding Revaluation Reserve) as shown in the Audited Balance Sheet of the previous year	-	-	2	1,85,790.75	
¥	V	33	-		Earnings Per Share (of Rs. 10/- each) (for continuing and discontinued operations)	(a)	- 2	2	(a)	
30.65	34.30	21.47	71.96	8.	Basic earnings per share (in rupees)	20.10	23.53	13.78	40.01	
30.51	34.10	21.39	71.62		Diluted earnings per share (in rupees)	20.01	23.40	13.73	39.83	

- The above is an extract of the detailed format of unaudited financial results for the quarter ended 30 June, 2025 filed with the stock exchanges under Regulation 33 of the SEBI (Listing Obligations and Disclosure Requirements) Regulations, 2015 (as amended from time to time). The full format of the unaudited financial results for the quarter ended 30 June, 2025 is available on the Company's website (www.ambergroupindia.com) and on the website of the stock exchanges where the Company's equity shares are listed viz., BSE Limited (www.bseindia.com) and the National Stock Exchange of India Ltd. (www.nseindia.com).
- b) Figures of the previous periods have been regrouped/rearranged/reclassified, wherever necessary to comply with financial reporting requirements.

For more information. please scan the QR code

For Amber Enterprises India Limited Jasbir Singh

### सुप्रीम हाउसिंग फाइनैंस लिमिटेड

ब्जा सूचना (परिशिष्ट IV) नियम 8(1)

चूंकि, **मैसर्स सुप्रीम हाउसिंग फाइनैंस लिमिटेड**, नेशनल हाउसिंग बैंक अधिनियम के अंतर्गत एर हाउरिंग फादर्नेंस बैंक कंपनी (जिसे बाद में यहां "एसएचएफएल" कहा गया है) जिसका **वर्तमा**न पंजीकृत कार्यातय दूसरी मंजिल, 13/29, ब्लॉक ई, हर्ष भवन, मिडिल सर्कल, कनॉट प्लेस, नई के अधिकृत अधिकारी ने वित्तीय संपत्तियों के प्रतिभूतिकरण एवं पुनर्गठन त प्रतिभृति हित प्रवर्तन अधिनियम, 2002 (54 का 2002) (जिसे बाद में यहां "सरफेसी अधिनियम 2002" कहा गया है) के प्रावधानों के अधीन तथा प्रतिभृति हित (प्रवर्तन) नियम, 2002 के नियम 1 (12) के साथ पठित नियम 3 के अंतर्गत प्रदत्त शक्तियों के प्रयोग के तहत नीचे उल्लेखित (कर्जदार) . एवं (सह-कर्जदारों) को मांग सुचना जारी की गई थी, जिसमें उन्हें कथित सूचना की प्राप्ति की तारीख से 60 दिनों के अंदर सूचना में उल्लेखित रकम चुकता करने को कहा गया था। कर्जदार/गारंटर द्वारा रकम का भुगतान करने में असफल होने के कारण एतद्द्वारा कर्जदार एवं जनसाधारण के सचित किया जाता है कि अधोहस्ताक्षरी ने अधिनियम की धारा 13 की उप-धारा (4) के साथ पठित प्रतिभूति हित (प्रवर्तन) नियम, 2002 के नियम 8 के अंतर्गत प्रदत्त शक्तियों के प्रयोग करते नीचे उल्लेखित तारीख के अनुसार निम्नलिखित सम्पत्ति पर कब्जा कर लिया है।

विशेष रूप से कर्जदार तथा सार्वजनिक रूप से आम जनता को एतद्द्वारा संबंधित सम्पत्तियों के सार कोई भी सौदा नहीं करने के लिए अगाह किया जाता है तथा सम्पत्ति के साथ कोई सौदा संबंधित रकम तथा उस पर ब्याज तथा अन्य शुक्कों के लिए "एसएचएफएत" के प्रभार का विषय होगा कर्जदार का ध्यान प्रत्याभूत सम्पत्तियों को मुक्त कराने के लिए उपलब्ब समय के संबंध में अधिनिय की धारा 13 की उप-धारा (8) के प्रावधानों की ओर आकर्षित किया जाता है।

कर्जदार/सह-कर्जदार का नाम एवं पताः 1. सुरेश सुरेश, पुत्र हजारी, 01, चुंदरी, पाटन पाट अजमेर, राजस्थान-305812. **2. युती, पत्नी हजारी,** बैरना का मोहल्ला, किशनगढ़, चुंदरी अजमेर, पाटन अजमेर, राजस्थान-305812, 3. सीताराम, पुत्र हजारी, चुंदरी, पाटन पाटन अजमेर, राजस्थान-305812. **3. सीताराम, पुत्र हजारी,** चुंदरी, पाटन पाटन अजमेर, राजस्थान-305812. **4. किशन ताल पुत्र पांचू राम,** चुंदरी, पाटन अजमेर पाटन, राजस्थान-305812.

मांग राचना की तारीख: 12-02-2025, कब्जा की तारीख: 28-07-2025 मांग सूचना की रकमः दिनांक 20-01-2025 को रु. 8.52.205/-

सम्पत्ति का विवरणः ग्राम चुंदी, ग्राम पंचायत पाटन, पंचायत समिति, किशनगढ़, जिला अमजेर राजस्थान में स्थित 195.25 वर्ग यार्ड परिमाप आबादिब भूमि के रूप में सम्पत्ति, जिसका विशेष रूप से अधिक विवरण बिक्री विलेख में उल्लेखित है, का सम्पूर्णे एवं सर्वांगीण हिस्सा। **सम्पत्ति की चौहदी** निम्नानुसारः उत्तर में: निजी भूमि, दक्षिण में: सार्वजनिक रास्ता, पूर्व में: सार्वजनिक रास्ता, पश्चिम में: श्री फखरुदीन का बाडा।

कर्जदार/सह-कर्जदार का नाम एवं पताः 1. मोहन कुमार, पुत्र श्रीधन प्रसाद, डब्ल्यूजेड-एत-66 गली सं. 7, नया महावीर नगर, दिल्ली-110018. <u>और एक पताः</u> खेवट सं. 183, मिन खाता सं 291, किला सं. 6//8/1 (9-6) 20, (6-19), 21(7-27), हरियाणा। <u>और एक पताः 2/1, एक</u> मंजिला, रमेश नगर, वेस्ट दिल्ली, दिल्ली-110015। **2. चंदा, पत्नी मोहन कुमार,** डब्ल्यूजेड-एत-66, गली सं. 7, नया महाबीर नगर, दिल्ली-110018. 3. शिप्रा दीक्षित, पत्नी श्री दीपक दीक्षित निवासी डब्ल्युजेड-8सी/23, गली सं. 22-ए, नया महावीर नगर, नई दिल्ली-110018, और एक पताः एल-8सी/23, स्ट्रीट सं. 22, नया महावीर नगर, तिलक नगर, वेस्ट दिल्ली, दिल्ली

मांग सूचना की तारीख: 09-12-2024, कब्जा की तारीख: 24-07-2025

मांग सूचना की रकम: दिनांक 20-11-2024 को रु. 16,57,611/

सम्पत्ति का विवरणः ग्राम नांगली जालिब, नया महावीर नगर के नाम से ज्ञात कॉलोनी, ब्लॉक-एर में, गली सं. 19, नई दिल्ली-110018 में स्थित खसरा सं. 30 में से 53 वर्ग वार्ड परिमाप की भूमि पर निर्मित प्लॉट सं. 52 पर सम्पत्ति सं. डब्ल्युजेड-8सी/12 की सम्पूर्ण निर्मित सम्पत्ति साथ रे मलीभांति स्थापित चालू दशा में विद्युत, जल एवं निकासी कनेक्शन, (जिसे यहां बाद में कथित सम्पत्ति कहा गया है)। कथित सम्पत्ति की चौहदीः पूर्व मेंः शेष हिस्सा, पश्चिम मेंः प्लॉट सं. 53

स्थानः दिल्ली, राजस्थान हस्ता/- अधिकत अधिकारी

उत्तर में: शेष हिस्सा, दक्षिण में: 15 फीट गली। कुल क्षेत्रफल: 53 वर्ग यार्ड।

Place: Gurugram Date: 29 July 2025

(Executive Chairman & CEO and Whole-Time Director)

### ਸਿਰਲੇਖਵਾਰ ਇਸ਼ਤਿਹਾਰ /Classified Advertisement

(U/o 5 Rule 20 CPC) In the Court of Ms. Chinu Sharma
Civil Judge Jr. Divn. Chandigarh | Jalandhar
Civil Judge Jr. Divn. Chandigarh | CNR No.PBJL02-002163-2024 Next Date: 01.08.2025

Raj Kumar Versus

defendant(s)/respondent(s) could defendant(s)/respondent(s) should appear in person or through counsel on 01.08.2025 at 10:00 A.M.
For details logon to https://highcourtchd.gov.in/?trs=district\_notice&district=Chandigarh
Dated this day of 28.07.2025 Dated, this day of 28-07-2025

(U/o 5 Rule 20 CPC) In the Court of Sh. H.S. Grewal District and Sessions Judge, Chandigarh CNR No. CHCH01-000724-2023 Next Date: 19.08.2025

Reshan Devi Notice to: Ravneet Sandhu Spouse:
K.J. Sandhu flat No. 4112, ATS Casa
Espana Sector 121, SAS Nagar

Mohali PB. respondent no. 2 could not be served.

Sd/- District and Sessions | defendant(s)/ be served.

(U/o 5 Rule 20 CPC) In the Court of Ms. Parminder Kaur Bains Civil Judge (Senior Division), CNR No.PBAS02-003211-2025

Next Date: 22.08.2025 Anu Puri W/o Sh. Anil Puri R.O H.No. 31-A Near Pro Office, Rani Ka Bagh Distt. Amritsar Punjab Versus

General Public CS DECL

Notice to: General Public:- Whom May its Concern In above titled case the defendant(s)/respondent(s) could not

be served. It is ordered that General Public defendant(s)/respondent(s) should Application un defendant(s)/respondent(s) should appear in person or through counsel on 22.08.2025 at 10:00 A.M.

Application under Section 372 of Indian Succession Act Notice to: Respondent:- General For details logon to https:// Public highcourtchd.gov.in/?trs=district notice&district=Amritsar Dated, this day of 24-07-2025 Sd/- Civil Judge (Senior

Division), Amritsar (U/o 5 Rule 20 CPC)

In the Court of Ms. Simranpreet Kaur Civil Judge Junior Division-5 Rajpura, CNR No.PBPTA0-000460-2022 Next Date: 22.08.2025

State Bank of India Versus Manpreet Kaur Suit for Recovery

Hardeep Singh Village Haryon, P.O. | Next Date: 14 | CS/19/2023 | Ugani, Tehsil Rajpura, District Patiala | Harpreet Kaur In above titled case the defendant(s)/respondent(s) could not

be served. It is ordered that defendant(s)/respondent(s) should appear in person or through counsel on 22.08.2025 at 10:00 A.M. For details logon to https:// highcourtchd.gov.in/?mod=district\_ notice&district=patiala Dated, this day of 16-07-2025

(U/o 5 Rule 20 CPC) In the Court of lCivil Judge (Senior Division), Ferozepur CNR No.PBFZ02-001182-2025

Versus General Public Petition u/s 372 of Indian

Next Date: 20.08.2025

Notice to: Respondent:- General Public In above titled case the

defendant(s)/respondent(s) should appear in person or through counse on 20.08.2025 at 10:00 A.M. For details logon to https:// highcourtchd.gov.in/?mod=district\_

In the Court of Sh. Rajinder Singh-I Additional Civil Judge (Senior Division), Samrala
CNR No.PBLDC0-000528-2024
Next Date: 20.08.2025

State Bank of India, Branch Samrala Tehsil Samrala, District Ludhiana Versus Chhinder Singh Son of Nirmal Singh

R/o Village Balion, Tehsil Samrala, District Ludhiana Notice to: 3. Kiran Kaur D/o Nirmal Singh R/o Village Balion Tehsil Samrala, District Ludhiana 4. Satpal Singh Son of Prithvi Ram R/o Khamano, Tehsil Khamano, District

Fatehgarh Sahib In above titled case the defendant(s)/respondent(s) could not be served. It is ordered that defendant(s)/respondent(s) should appear in person or through counsel on 20.08.2025 at 10:00 A.M.

on 20.08.2025 at 10:00 A.M.
For details logon to https://
highcourtchd.gov.in/?mod=district\_
notice&district=ludhianacourt
Dated, this day of 28-07-2025
Sd/- Additional Civil Judge (Senior Division), Samrala

(U/o 5 rule 20 CPC) In the Court of Ms. Sumandeep Civil Judge (Junior Division)

CNR No.PBSMB0-000249-2024 Next Date: 20.08.2025 Canara Bank

Versus

Arshdeep Singh Notice to: Arshdeep Singh Father:-Karaj Singh Son of Bhagwan Singh Resident of V.P.O. Gurusar, Tehsil Malout, District Sri Muktsar Sahib In above titled case the

defendant(s)/respondent(s) could not be served. It is ordered that defendant(s)/respondent(s) should appear in person orthrough counsel on 20.08.2025 at 10:00 A.M. For details logon to https://| Notice of my name change from highcourtchd.gov.in/?mod=district\_\_\_\_\_\_\_Pooja Chauhan to Pooja Sidhu with

In the Court of Ms. Rachna Bhari Çivil Judge (Junior Division),

Next Date: 19.08.2025 Punjab National Bank

For Recovery of Rs. 1,06,096/| Notice to: Sonu Son:- Chander Pal R/o 582 Ram Darbar Chandigarh In above titled coast to the state of Im Darbar Chandigarh
In above titled case the Gupta V/o Vinod
(s)/respondent(s) could ਇਸ ਨੇਟਿਸ ਰਾਹੀਂ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਾਵਾ ਦਰਸਤੰ not be served. It is ordered that Gupta 03 Ankur Gupta S/o Vinod Gupta All R/o H.No. 04, Mohalla No. ਇਸ ਸਬੰਧੀ ਧੀਰਾਂ ਅਸਾਲਤਨ ਵਕਾਲਤ ਮਿਤੀ 1/8/2025 ਨੂੰ ਮੇਰੀ

appear in person or through counse on 19.08.2025 at 10:00 A.M. Sd/- Civil Judge Jr. Divn. Chandigarh highcourtchd.gov.in/?mod=district notice&district=Jalandhar

| notice&district=Jalanunal | Dated, this day of 16-07-2025 | | Sd/- Civil Judge (Junior 2)ਗੁਰਨਾਮ ਸਿੰਘ ਮੁਤਵਫੀ ਪੁੱਤਰ ਗੁਰਦਿਆਲ ਸਿੰਘ ਪੁੱਤਰ ਇਸਰ Division), Jalandhar ਸਿੰਘ ਬਜਰੀਆ ਵਾਰਸਾਨ (ਏ) ਮਨਦੀਪ ਸਿੰਘ ਪੁੱਤਰ ਵ

(U/o 5 Rule 20 CPC) Civil Judge (Senior Division | Ferozepur CNR No.PBFZ02-001651-2024

spana Sector 121, SAS Nagar Sukhdev Singh Civil Suit for the Recovery of Rs. In above titled case the 11,49,391/-espondent no. 2 could not be served. Notice 10: Defendant:- Sukhdev

It is ordered that respondent no. 2 | Singh Son of Narinder Singh, should appear in person or through resident of Tehsil Puranpur, Jammia, highcourtchd.gov.in/?trs=district notice&district=Chandgarh Dated, this day of 29-05-2025 Sd/- District and S-2000 A.M. | Jagatpur T. Ghungohahai, Pilibhit, Uttar Pardesh -262122 and 408, Gun Missile Regiment, C/o 56 APO, Ferozepur Cantt. 926408 In above titled Coasting Sd/- District and S-2000 A.M.

It is ordered that defendant(s)/respondent(s) should appear in person or through co For details logon to https://
highcourtchd.gov.in/?mod=district\_
notice&district=mogacourt
Dated this day of 19-07-2025
Sd/- Civil Judge (Senior Division), Ferozepur

(U/o 5 Rule 20 CPC) (Succession Case) In the Court of Ms. Neha Goel Civil Judge (Senior Division), |Ferozepur |CNR No.PBFZ02-000449-2025 |Next Date: 12.08.2025 ਮਕਾਨ ਨੂੰ . 27, ਗਗੇਨ ਵਿਊ ਕਲੌਨੀ ਪਟਿਆਲਾ ਪੰਜਾਬ ਬਿਆਨ ਕਰਦੀ ਹਾਂ ਕਿ ਮੈਂ ਆਪਣਾ ਨਾਮ

Ⅱ ਮੈਂ, ਰਾਜੇਸ਼ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੰ. 27, ਗਗੈਨ ਵਿਉ ਕਲੋਨੀ ਪਟਿਆਲਾ In above titled Case the ਪੇਜਾਬ ਬਿਆਨ ਕਰਦਾ ਹਾਂ ਕਿ ਮੈਂ ਆਪਣੇ ਨਾਬਾਲਗ defendant(s)/respondent(s) could not! ਪੁੱਤਰ ਹਰਸ਼ ਰਾਵਤ ਦਾ ਨਾਮ ਬਦਲ ਕੇ ਹਰਸ਼ ਰੱਖ be served. It is ordered that ਲਿਆ ਹੈ।ਸੰਬੰਧਤ ਨੋਟ ਕਰਨ। defendant(s)/respondent(s) should

appear in person or through co on **12**.08.2025 at 10:00 A.M. ounsel | ------ਮੈਂ , ਰਾਜੇਸ਼ ਕੁਮਾਰ ਰਾਵਤ ਪੁੱਤਰ ਜਗਦੀਸ਼ ਕੁਮਾਰ appear For details logon to https://||ਵਾਸੀ ਮਕਾਨ ਨੰ. 27, ਗਰੀਨ ਵਿਊ ਕਲੌਨੀ highcourtchd.gov.in/?mod=district notice&district=mogacourt Dated, this day of 19-07-2025 ਆਪਣਾ ਨਾਮ ਰਾਜੇਸ਼ ਕੁਮਾਰ ਰਾਵਤ ਤੋਂ ਬਦੁਲ

Sd'- Civil Judge (Senior | ਕਿ ਰਾਜੇਸ਼ ਕੁਮਾਰ ਰੱਖ ਲਿਆ ਹੈ। ਸਬੰਧਤ ਨੋਟ Division), Ferozepur | ਕਰਨ। ਕਰਨ।

(U/o 5 Rule 20 CPC) In the Court of Ms. Jasmin Civil Judge (Junior Division), Suit for Recovery
Notice to: Manpreet Kaur W/o
Next Date: 14.08.2025

Indian Bank & Ors.

Suit for PI Notice to: 2. M/s Gupta Builder an Promoters Pvt Ltd. SCO 196-197, Sector 34-A Chandigarh through its Managing Director 3. Gaurav Kumar S/o Sh. Chaman Lal R/o Mubarikpur, Sd/- Civil Judge Junior Division-5 Rajpura, Nagar, Sector5. Ambala

In above titled Case the defendant(s)/respondent(s) could no be served. It is ordered that defendant(s)/respondent(s) should appear in person or through counse on 14.08 2025 at 10:00 A.M.

For details logon to https://highcourtchd.gov.in/?mod=district\_ notice&district=mogacourt Dated, this day of 29-07-2025 Sd/- Civil Judge (Junior

Division), Dera Bassi

In the Court of Sh. Palwinder Singh Sub Divisional Judicial In above titled case the Idefendant(s)/respondent(s) could not be served. It is ordered that Idefendant(s)/respondent(s) should Next Date: 08.08.2025 M's Crop Health Biotech, Head office Second Floor, J.S. Gill Tower, Opp. Radha Swami Satsang Bhawan Ajnala

Distt. Amritsar through its General

highcourtchd.gov.in/?mou=usu...
notice&district=mogacourt
Dated, this day of 22-07-2025
Sd/- Civil Judge (Senior Division), Ferozepur
Division), Ferozepur

Complaint U/s 138 of the Negotiable

Insturment Act.
Notice to: 1. M/s Bading Pesticides village Malvi Kalan, Samana Road, District Patiala through its Proprieter Gurjit Singh (147102) 2. Gurjit Singh S/o Karnial Singh VPO Bajrak, Tehsha Samana District Patiala (147102) Samana District Patiala. (147102)

In above titled Complaint, accused could not be served. It is ordered that the accused/respondent should appear in person or through counsel on 08.08.2025 at 10:00 A.M.

For details logon to https:// highcourtchd.gov.in/?trs=district\_ notice&district=amritsar Given under my hand and the seal of the Court, this 28-07-2025 Sd/- Sub Divisional Judicial

Magistrate Ajnala (U/o 5 Rule 20 CPC) In the Court of Ms. Sumukhi Additional Civil Judge (Senior Division), Malout CNR No.PBSMB0-000671-2025 Next Date: 03.09.2025 Yogita

Versus General Public

Notice to: General Public
In above titled case the defendant(s)/respondent(s) could not be served. It is ordered that defendant(s)/respondent(s) should appear in person or through counse on **03.**09.2025 at 10:00 A.M. For details logon to https:// highcourtchd.gov.in/?mod=district notice&district=mogacourt Dated, this day of 25-07-2025 Sd/- Additional Civil Judge

(Senior Division), Malout

Change of Name

Pooja Chauhan of 103 Wood Road Thorne Wolverhampton, West Midlands WV6 8XL. (UK) here by give Pooja Chauhan to Pooja Sidhu with notice&district=mogacourt
Dated, this day of 26-07-2025
Sd/- Civil Judge (Junior Division), Malout
Signatural to Pooja Signu With Subject to the approval of Consulate General of India at Birmingham.

### ਜ਼ਰੂਗੀ ਸੂਚਨਾ

ਰੋਜ਼ਾਨਾ ਚੜਦੀਕਲਾ ਵਿਚ ਛੱਪੇ ਲੇਖ, ਲੇਖਕਾਂ ਦੇ ਆਪਣੇ ਵਿਚਾਰ ਹਨ। ਇਸ ਨਾਲ ਸੰਪਾਦਕ ਦਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ।ਇਸ਼ਤਿਹਾਰ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦਾ। ਸਾਡਾ ਅਖਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ ਦੇ ਤੱਥਾਂ ਦੀ ਪੁਸ਼ਟੀ ਕਰ

### ੱਤਰ ਰੇਲਫ

ਟੈਂਡਰ ਸੂਚਨਾ

ਮੁੱਖ ਚਿਕਿਤਸਾ ਸਪਰੀਡੈੱਟ. ਉੱਤਰ ਰੇਲਵੇ ਅੰਬਾਲਾ ਕੈੱਟ. ਭਾਰਤ ਦੇ ਰਾਸ਼ਟਰਪਤੀ ਦੀ ਤਰਫ ਤੋਂ ਹੇਠਾ ਲਿਖੇ ਕੰਮ ਦੇ ਲਈ ਨਿਰਧਾਰਿਤ ਪ੍ਰਪੱਤਰ ਉਤੇ ਖੁਲੀ ਟੈਂਡਰਾ ਮੰਗ ਕਰਦੇ ਹਨ।

ਟੈੱਡਰ ਨੰਬਰ : ਐਲਪੀ-ਮੇਡ-01-ਡੀਐਚ-ਯੂਐਮਬੀ, ਐਲਪੀ-ਸਰਜ-01-ਡੀਐਚ-ਯੂਐਮਬੀ,

ਐਲਪੀ–ਕਾਂਸ–01–ਡੀਐਚ–ਯੂਐਮਬੀ ਕੰਮ ਦਾ ਨਾਮ : ਮੰਡਲ ਰੇਲਵੇ ਹਸਪਤਾਲ ਅੰਬਾਲਾ ਛਾਵਣੀ ਵਿਚ ਦਵਾਈਆਂ, ਸਰਜੀਕਲ ਆਇਟਮ

ਅਤੇ ਕਾਂਸਮੇਬਲ ਦੀ ਦੈਨਿਕ ਸਥਾਨੀਯ ਖਰੀਦ ਦੇ ਲਈ ਰਿਟੇਲ ਸਪਲਾਈਯਰਸ ਦਾ ਦੋ ਸਾਲ ਦੇ ਲਈ ਰੇਟ ਅਨਬੰਧ ਵਿਚ ਪਵੇਸ਼ ਕਰਨ ਦੇ ਲਈ ਆਵੇਦਨ ।

ਬਿਆਨਾ ਰਾਸ਼ੀ: ਰੂ: 2,27,100/- ਮੋਡਿਸਨ ਦੇ ਲਈ, ਰੂ: 57,100/- ਸਰਜੀਕਲ ਦੇ ਲਈ, ਰ: 15.300/- ਕਾਂਸਮੇਬਲ ਦੇ ਲਈ IREPS Portal ਉਤੇ ਉਪਲਬਧ ਆਨਲਾਈਨ ਭੁਗਤਾਨ ਦੇ ਦੁਵਾਰਾ ਤੋਂ

ਕੰਮ ਸਮਾਂ : ਦੋ ਸਾਲ

ਹਰ ਆਮ ਦਾ ਖਾਸ ਨੂੰ ਇਸ ਨੋਟਿਸ ਰਾਹੀਂ ਸਚਿਤ ਕੀਤਾ ਜਾਂਦਾ ਹੈ ਕਿ ਇਹ ਦਾਵਾ ਦਰੁਸਤੀ ਗਿਰਦਾਵਰੀ ਅਰਾਜੀ ਤਾਦਾਦੀ ਮੁਰੱਬਾ ਨੰਬਰ

58 ਕਿੱਲਾ ਨੰਬਰ 1/2/2/3-10)1/2/1(0-5) 10/2(7-1) 11/1/2(0-7)

ਮੁਰੱਬਾ ਨੰਬਰ.59 ਕਿਲਾ ਨੰਬਰ 6 ਮਿਨ (5-11) 15/2(1-8)6 ਮਿਨ

(2-9) 5/1 (4-7) 5/2 (3-4) ਖੇਵਟ ਨੰਬਰ, 456/404 ਖਤੇਨੀ

ਅਬੋਹਰ ਜਿਲਾ ਫਾਜਿਲਕਾ ਇਸ ਅਦਾਲਤ ਵਿਚ ਜੋਰ ਫੈਸਲਾ ਹੈ।

ਧਿਰਾਂ ਦੀ ਇਤਲਾਹ ਕਰਵਾਉਣ ਤੋਂ ਸਪੱਸ਼ਟ ਹੈ ਕਿ ਧਿਰਾਂ ਦੀ ਇਤਲਾਹ

ਾਧਾਰਨ ਤਰੀਕੇ ਨਾਲ ਕਰਵਾਉਣੀ ਅਸੰਭਵ ਹੈ। ਇਸ ਲਈ ਧਿਰਾਂ ਨੂੰ

ਅਦਾਲਤ ਵਿੱਚ ਸਵੇਰੇ 10:00 ਵਜੋਂ ਹਾਜ਼ਰ ਹੋਣ।ਇਸ ਨੇਟਿਸ ਰਾਹੀਂ

ਇਹ ਸਮਝਿਆ ਜਾਵੇਗਾ ਕਿ ਧਿਰਾਂ ਦੀ ਇਤਲਾਹ ਮੁਕੰਮਲ ਹੋ ਚੁੱਕੀ ਹੈ

ਅਤੇ ਇਸ ਅਦਾਲਤ ਵੱਲੋਂ ਕਾਇਦੇ-ਕਾਨੂੰਨ ਮੁਤਾਬਕ ਆਪਣੀ

ਕਾਰਵਾਈ ਜਾਰੀ ਰੱਖੀ ਜਾਵੇਗੀ।ਧਿਰਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ

ਹੈ :-1)ਲਖਵਿੰਦਰ ਸਿੰਘ ਪੱਤਰ ਬਲਤੇਜ ਸਿੰਘ ਪੱਤਰ ਭਾਗ ਸਿੰਘ

3)ਅਨਪਿੰਦਰ ਕੈਰ ਪਤਨੀ ਸੰਦੀਪ ਸਿੰਘ ਪੱਤਰ ਗਰਤੇਜ ਸਿੰਘ 4

ਬਲਤੇਜ ਸਿੰਘ ਵਾਸੀਆਨ ਪਿੰਡ ਪਟੀਸਦੀਕ ਤਹਿਸੀਲ ਅਬੋਹਰ

)ਬਲਵਿੰਦਰ ਸਿੰਘ ਪੱਤਰ ਸ਼ਰਨ ਸਿੰਘ ਪੱਤਰ ਹਕੀਕਾ ਸਿੰਘ

(ਬੀ)ਮਨਪ੍ਰੀਤ ਕੈਰ ਪੁਤਰੀ ਗੁਰਨਾਮ ਸਿੰਘ ਪੁਤਰ ਗੁਰਦਿਆਲ ਸਿੰਘ 3)ਜਗਤਾਰ ਸਿੰਘ ਪੁੱਤਰ ਸੁਰਜਨ ਸਿੰਘ ਪੁੱਤਰ ਹਕੀਕਾ ਸਿੰਘ 4

ਆਤਮਾ ਸਿੰਘ ਪੁਤਰ ਸਾਧੂ ਸਿੰਘ ਪੁੱਤਰ ਹਰੀ ਸਿੰਘ 5) ਕੁਲਵੰਤ ਸਿੰਘ

ਸਿੰਘ ਪੱਤਰ ਸਾਧ ਸਿੰਘ 7) ਕਲਵਿੰਦਰ ਕੋਰ ਪੱਤਰੀ ਸਰਪ ਸਿੰਘ ਪੁੱਤਰ ਸਾਧੂ ਸਿੰਘ 8) ਨਜੀਤ ਸ਼ਾਹ ਉਰਫ ਬਗਦਾ ਸਿੰਘ ਪੁੱਤਰ

ਬਿਰਲਾ ਪੁੱਤਰ ਸਾਧੂ ਸਿੰਘ 9 ) ਟਿਕਾ ਸਿੰਘ ਪੁੱਤਰ ਬਿਰਲਾ ਸਿੰਘ

ਪੁੱਤਰ ਸਾਧੂ ਸਿੰਘ ਪੁੱਤਰ ਮੰਗਲ ਸਿੰਘ ਪੁੱਤਰ ਅਰੂੜ ਸਿੰਘ 10)ਮਿਟ

ਸਿੰਘ ਪੁੱਤਰ ਆਤਮਾ ਸਿੰਘ ਪੁਤਰ ਸਾਧੂ ਸਿੰਘ 11 ਰੇਸ਼ਮ ਸਿੰਘਪੁੱਤਰ

ਮੰਗਲ ਸਿੰਘ ਪੁੱਤਰ ਅਰੂੜ ਸਿੰਘ12)ਬਲਬੀਰ ਕੌਰ ਪੁੱਤਰੀ ਗੁਰਬਖ਼ਸ ਸਿੰਘ ਪੁੱਤਰ ਜੰਗੀਰ ਸਿੰਘ 13 ਰਾਣੀ ਪੁੱਤਰੀ ਗੁਰਬਖ਼ਸ ਸਿੰਘ ਪੁੱਤਰ

ਜੰਗੀਰ ਸਿੰਘ 14 ਗਰਸੇਵਕ ਸਿੰਘ ਪੱਤਰ ਗਰਬਖਸ਼ ਸਿੰਘ ਪੱਤਰ

ਸਿੰਘ ਪੁੱਤਰ ਹਰੀ ਸਿੰਘ: 16)ਨਰਿੰਦਰ ਸਿੰਘ ਉਰਰ ਨਗਿੰਦਰ ਸਿੰਘ

ਪੁੱਤਰ ਸਰੂਪ ਸਿੰਘ ਪੁੱਤਰ ਸਾਧੂ ਸਿੰਘ 17 ਲੱਖਾ ਸਿੰਘ ਪੁੱਤਰ

ਗੁਰਦਿੱਤਾ ਸਿੰਘ ਪੁੱਤਰ ਸਾਧੁ ਸਿੰਘ 18 ਬੱਦਲ ਸਿੰਘ ਪੁੱਤਰ ਮੋਤਾ ਸਿੰਘ

ਪੁੱਤਰ ਫਤਾ ਸਿੰਘ 19) ਪ੍ਰਤਾਪ ਸਿੰਘ ਪੁੱਤਰ ਸੁਰਜੀਤ ਸਿੰਘ ਪੁੱਤਰ

ਸੁਰਜਨ ਸਿੰਘ 20)ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਪੁੱਤਰ

ਸਰਜਨ ਸਿੰਘ 21) ਨਿੰਦਰ ਕੈਰ ਪਤਨੀ ਜਗਤਾਰ ਸਿੰਘ ਪੱਤਰ

ਸੁਰਜਨ ਸਿੰਘ 22)ਮਨਜੀਤ ਕੈਰ ਪਤਨੀ ਪ੍ਰਤਾਪ ਸਿੰਘ ਪੁੱਤਰ

ਸੂਰਜੀਤ ਸਿੰਘ 23)ਹਰਵਿੰਦਰ ਕੈਰ ਪਤਨੀ ਗੁਰਦੀਪ ਸਿੰਘ ਪੁੱਤਰ

ਰੁਰਜੀਤ ਸਿੰਘ 24 ਜੰਡ ਸਿੰਘ ਪੁੱਤਰ ਚੂਹੜ ਸਿੰਘ ਪੁੱਤਰ ਗੁਰਦਿੱਤ

ਸਿੰਘ 25)ਪਿੰਪਲ ਸਿੰਘ ਪੁੱਤਰ ਚੂਹੜ ਸਿੰਘ ਪੁੱਤਰ ਗੁਰਦਿੱਤ ਸਿੰਘ 26

ਦਲੀਪ ਕੈਰ ਵਿਧਵ ਮੰਗਲ ਸਿੰਘ ਪੁੱਤਰ ਅਰੂੜ ਸਿੰਘ ਵਾਸੀਆਨ ਪਿੰਡ

ਪਟੀਸਦੀਕ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ 27)ਐਕਸਿਸ ਬੈੱਕ

ਲਿਮਟਿਡ ਬਰਾਂਚ ਅਬੋਹਰ ਬਜਰੀਆ ਬਰਾਚ ਮੈਨੇਜਰ

ਨਾਮ ਦੀ ਬਦਲੀ

ਅਨੁਪਮਾ ਰਾਵਤ ਤੋਂ ਬਦਲ ਕੇ ਅਨੂਪਮਾ ਰੱਖ ਲਿਆ

ਪਟਿਆਲਾ ਪੰਜਾਬ ਬਿਆਨ ਕਰਦਾ ਹਾਂ ਕਿ ਮੈਂ

ਬੇਦਖਲੀ ਸੂਚਨਾ

ਮੈਂ, ਰਾਜਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ

ਨਿੜੇ ਗਲੀ ਨੰ-3. ਭੀਮ ਨਗਰ ਮੈਨ ਰੋਡ.

|ਪੁਰਹੀਰਾਂ ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ

ਆਪਣੇ ਪੁੱਤਰ ਤਨਵੀਰ ਸਿੰਘ ਅਤੇ ਉਸਦੀ

ਪਤਨੀ ਹਰਮਨਦੀਪ ਕੌਰ ਨੂੰ ਆਪਣੀ ਚੱਲ ਅਤੇ

। ਅੱਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਕਿਉਂਕਿ ਉਹ ਮੇਰੇ ਕਹਿਣੇ ਤੋਂ ਬਾਹਰ ਹਨ

ਉਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ

ਹੈ।ਸਬੰਧਤ ਨੋਟ ਕਰਨ।

ਸਹਾਇਕ ਕੁਲੈਕਟਰ ਦਰਜਾ-ਦੇਇਮ ਅਬੋਹਰ।

ਨਾਲ ਅੱਜ ਮਿਤੀ 23*/1/*25 ਨੂੰ ਜਾਰੀ ਕੀਤਾ ਗਿਆ।

ਖਵੰਤ ਕੈਰ ਉਰਫ ਮਹਜਪੀਤ ਕੈਰ ਪਤਨੀ ਲਖਵਿੰਦਰ ਸਿੰਘ ਪੁੱਤਰ

2)ਸੰਦੀਪ ਸਿੰਘ ਪੁੱਤਰ ਗੁਰਭੇਜ ਸਿੰਘ ਪੁੱਤਰ ਭਾਗ

**ਟੈਂਡਰ ਪਾਉਣ ਤੇ ਖੁਲਣ ਦੀ ਆਖਰੀ ਮਿਤੀ ਤੇ ਸਮਾਂ** : ਟੈਂਡਰ ਪਾਉਣ ਦਾ ਸਮਾਂ ਮਿਤੀ 18.08.2025 ਨੂੰ 15.00 ਵਜੇ ਤਕ ਹੈ ਅਤੇ ਟੈਂਡਰ ਮਿਤੀ 18.08.2025 ਨੂੰ 15.10 ਵਜੇ ਮੁੱਖ ਚਿਕਿਤਸ ਸੁਪਰੀਡੈੱਟ, ਉੱਤਰ ਰੇਲਵੇ, ਅੰਬਾਲਾ ਛਾਵਣੀ ਦੇ ਦਫਤਰ ਵਿਚ ਖੋਲੀ ਜਾਵੇਗੀ।

ਉੱਤਰ ਰੇਲਵੇ ਦੀ ਵੇੱਬਸਾਈਟ : https://ireps.gov.in. ਟੈਂਡਰਕਾਰ ਮਿਤੀ 19.07.2025 ਤੋਂ ਅਪਣੇ ਖੁਦ ਦੇ ਜੋਖਿਮ ਉਤੇ ਬੋਲੀ ਸ਼ੁਰੂ ਕਰ ਸਕਦੇ ਹਨ।

ਨੂੰ: ਐਨ ਆਈ ਟੀ (ਮੋਡ/ਐਲ ਪੀ./01/ਐਬਾਲਾ/2025 ਮਿਤੀ : 19.07.2025 2198/2025

ਗ੍ਰਾਹਕਾਂ ਦੀ ਸੇਵਾ ਵਿਚ ਮੁਸਕਾਨ ਦੇ ਨਾਲ

ਈ-ਨਿਵਿਦਾ ਸੂਚਨਾ

ਵਰਕਸ਼ਾਪ ਇਲੈਕਟੀਕਲ ਇੰਜੀਨੀਅਰ (ਆਈ/ਸੀ) ਉਤਰ ਰੇਲਵੇ, ਜਗਾਧਰੀ ਵਰਕਸ਼ਾਪ, ਯਮਨਾ ਨਗਰ, ਹਰਿਆਣਾ–135002, ਭਾਰਤ ਦੇ ਰਾਸ਼ਟਰਪਤੀ ਦੇ ਲਈ ਅਤੇ ਉਨ੍ਹਾਂ ਵਲੋਂ ਤੋਂ ਕੇਵਲ ਹੇਠਾਂ ਲਿਖਤ ਕੰਮ ਦੇ ਲਈ ਕੇਵਲ ਆਨਲਾਈਨ ਮੋਡ ਦੇ ਮਾਧਿਅਮ ਨਾਲ ਈ-ਨਿਵਿਦਾਵਾਂ ਦੀ ਮੰਗ ਕਰਦੇ ਹਨ:-

ਕੰਮ ਦਾ 'ਉਤਮਤਾ ਕੇਂਦਰ ਵਿਕਸਿਤ ਕਰਨ ਦੇ ਲਈ ਟੀਐਲ ਵਾਯਰਿੰਗ ਅਨੁਭਾਗ ਦਾ ਨਾਮ ਆਧਨਿਕੀਕਰਨ ਸਿੰਗਲ ਪੈਕੇਟ ਸਿਸਟਮ ਨਿਵਿਦਾ ਪ੍ਰਕਾਰ ਬੋਲੀ ਪੁਣਾਲੀ ਨਿਵਿਦਾ ਅਪਲੋਡ ਨਿਵਿਦਾ ਵਿਕਰੀ 21.08.2025 දි ਸਵੇਰੇ 11.30 ਵਜੋਂ ਸਮਾਪਨ ਮਿਤੀ ਕਰਨ ਦੀ ਮਿਤੀ 28.07.2025 ਅਤੇ ਸਮਾਂ 17:17 ਵਜੇ ਪੂਰਵ–ਬੋਲੀ ਅੱਜ ਤਕ ਪ੍ਰੀ ਬਿਡ ਜਰੂਰੀ ਹੈ ਕਵੇਰੀ ਵਿਗਿਆਪਨ ਮੁੱਲ ਰ. 21,55,624/-ਨਿਵਿਦਾ ਨਿਵਿਦਾ 'ਤੇ ਕੰਮ/ ਬਿਜਲੀ ਸ਼ਾਖਾ ਜਗਾਧਰੀ ਸਾਰੇ ਕਰ ਜੀਐਸਟੀ ਅਨੁਭਾਰ ਆਦਿ ਸਮੇਤ ਕਾਰਜਸ਼ਾਲਾ। ਆਫਰ ਦੀ ਵੈਲੇਡਿਟੀ ਅਗਾਉਂ ਧਨ ਰੂ. 43,100/-60 ਦਿਨ ਨਿਵਿਦਾ ਦਸਤਾਵੇਜ NIL ਅਪ੍ਰੈਲ 2022 ਦੇ ਪੂਰਾ ਕਰਨ 03 ਮਹੀਨੇ ਭਾਗ–। ਖੰਡ ਸੰਖਿਆ 3 ਦੇ ਅਨੁਸਾਰ) 21.08.2025 දී 07.08.2025 ਬੋਲੀ ਸਮਾਪਨ ਮਿਤੀ 11.30 ਵਜੇ ਤਕ ਨਿਵਿਦਾ ਖੋਹਲਣ ਉਸ ਦੇ ਬਾਅਦ ਕਿਸੇ ਵੀ ਸਮੇਂ ਨਿਵਿਦਾ ਨੂੰ ਬੰਦ ਕੀਤਾ ਜਾ ਸਕਦਾ ਹੈ ਨਿਵਿਦਾਤਾਵਾਂ ਨੂੰ ਉਦਘਾਟਨ ਦੇ ਦੌਰਾਨ ਮੌਜੂਦ ਰਹਿਣ ਦੀ ਜਰੂਰਤ ਨਹੀਂ ਹੈ। ਟੈਂਡਰ ਬੰਦ ਹੋਣ ਦੇ ਬਾਅਦ ਕਿਸੇ ਵੀ ਸਮੇਂ ਟੈਂਡਰ ਖੋਹਲਣ ਦਾ ਅਧਿਕਾਰ ਰੇਲਵੇ ਦੇ ਦੀ ਮਿਤੀ ਅਤੇ ਕੋਲ ਸੁਰੱਖਿਅਤ ਹੈ।

ਨੰ.: 56/ਡਬਲਯੂ/ਇਲੈਕਟ/24-25/ਟੀ-24/ਟੀਐਲ ਸੇਕਸ਼ਨ ਦਾ ਆਧੁਨਿਕੀਕਰਨ 2308/2025 ਗ੍ਰਾਹਕਾਂ ਦੀ ਸੇਵਾ ਵਿਚ ਮੁਸਕਾਨ ਦੇ ਨਾਲ

www.ireps.gov.in 'ਤੇ ਜਾਓ।

OFFICE OF THE DISTRICT & SESSIONS JUDGE, AMRITSAR PUBLIC NOTICE

Subject: Absence from duty of St.Gurwinder Singh, Orderly (S/o Sh.Rajinder Singh, R/o H.No.12, Preet Avenue, Near Bharaiwal O/s Gate Hakima Amritsar, M.No.78372-07206) in the Court of Sh.Amandeep Singh Ghuman, Judicial Magistrate Ist Class, Amritsar.

Sh.Gurwinder Singh, Orderly in the Court of Sh.Amandeep Singh Ghuman, Judicial Magistrate Ist Class, Amritsar, failed to join his duties in this office despite declining of his application for grant of extension of earned leave from 18.05.2024 and ramined unauthorizedly absent from duty without any intimation. Charge sheet was served upon him but he failed to furnish his eply. Copy of regular enquiry report submitted by the concerned Enquiry Officer, Amritsar alongwith show cause notice bearing no.4979 dated 11.07.2025 for major punishment issued to him but same was received back with report that his father Sh.Rajinder Singh had received show cause notice and informed that his son was not at home and notice sent through registered post received back with report 'OUT OF COUNTRY'. I am satisfied that the service of show cause notice of major punishment is not possible through ordinary process. Therefore, through this publication, show cause notice of major punishment alongwith copy of regular enquiry report is served upon him with the directions to furnish his reply to show cause notice within Seven (7) days from the date of pulication of this notice failing which it shall be persumed that he has nothing to say in this regard and action as provided under rules would be taken against him. July 29,2025

> Sd/- District and Sessions Judge Amritsar



ਜ਼ੁੰਮੇਵਾਰ ਹੋਵੇਗਾ।

(ਸਾਬਕਾ ਤੌਰ 'ਤੇ ਪੁਨਾਵਾਲਾ ਹਾਓ ਸੰਗ ਫਾਇਨਾਂਸ ਲਿਮਟਿਡ ਤੋਂ ਜਾਣੇ) ਪੰਜੀਕਿਤ ਦਫ਼ਤਰ : 6ਵੀਂ ਮੰਜ਼ਿਲ, ਬੀ-ਬਿਲਡਿੰਗ, ਗੰਗਾ ਟਰਨੋ ਬਿਜ਼ਨਸ ਪਾਰਕ, ਲੋਹੇਗਾਓ, ਪੁਣੇ-411014

ਅੰਤਿਕਾ 4 (ਨਿਯਮ 8 (1 ) ਦੇਖੋਂ) ਕਬਜ਼ਾ ਸੂਚਨਾ (ਅਚੱਲ ਸਪੱਤੀ ਦੇ ਲਈ)

ਜਿਥੇ ਕਿ. ਨਿਮਨ ਹਸਤਾਖ਼ਰੀ ਨੇ ਗੀਹਮ ਹਾਉਸਿੰਗ ਫਾਇਨਾਂਸ ਲਿਮਟਿਡ (ਸਾਬਕਾ ਤੌਰ 'ਤੇ ਪੁਨਾਵਾਲਾ ਹਾਉਸਿੰਗ ਫਾਇਨਾਂਸ ਲਿਮਟਿਡ ਤੋਂ ਜਾਣੂੰ ਜਿਵੇਂ ਕਿ 17 ਨਵੰਬਰ ਲਿਮਟਿਡ ਤੋਂ ਬਦਲ ਕੇ ਗ੍ਰੀਹਮ ਹਾਊਸਿੰਗ ਫਾਇਨਾਸ ਲਿਮਟਿਡ ਹੌਂ ਗਿਆ ਹੈ)(ਬੀਤੇ ਵਿਚ ਮੈਗਮ ਜਾਣੇ ਅਤੇ ਮੁਲੌਰਪਵਿਚ ਜੀਈ ਮਨੀ ਹਾਉਸਿੰਗਫਾਇਨਾਂਸ ਪਬਲਿਕ ਅਨਲਿਮਟਿਡ ਕੈਪਨੀ ਦੇ ਨਾਮ ਨਾਲ ਨਿਗਮਿਤ ) ਦੇ ਅਧਿਕਾਰਤ ਅਧਿਕਾਰੀ ਵਜੋਂ ਵਿੱਤੀ ਸੈਪੱਤੀਆਂ ਦੇ ਸਰੱਖਿਅਣ ਅਤੇ ਪੂਨਰ ਉਸਾਰੀ ਅਤੇ ਸੁਰੱਖਿਆ ਵਿਆਜ ਦਾ ਲਾਗੂਕਰਨ ਕਾਨੂੰਨ, 2002 ਦੇ ਅਧੀਨ ਅਤੇ ਸੁਰੱਖਿਆ ਵਿਆਜ (ਲਾਗੂਕਰਨ)ਨਿਯਮਾਵਲੀ, 2002 ਦੇ ਨਿਯਮ 3 ਨਾਲ ਪੜ੍ਹੀ ਜਾਣ ਵਾਲੀ ਧਾਰਾ 13(12)ਅਧੀਨ ਪ੍ਰਦੱਤ ਸ਼ਕਤੀਆਂ ਦੀ ਵਰਤ ਕਰਦੇ ਹੋਏ ਦਰਸਾਈ ਸੂਚਨਾ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰਸੰਬਧਤ ਮੰਗ ਸੂਚਨਾ ਵਿਚ ਦਰਸਾਈ ਰਕਮ ੈ ਨੂੰ ਅਦਾ ਕਰਨ ਲਈ ਉਨ੍ਹਾਂ ਨੂੰ ਸੱਦਾ ਦਿੰਦੇ ਹੋਏ ਨਿਮਨ ਦਰਸਾਈ ਮਿਤੀ ਨੂੰ ਕਰਜ਼ਦਾਰਾਂ ਨੂੰ ਮੈਗ ਸੂਚਨਾ ਜਾਰੀ ਕੀਤੀ ਸੀ।

ਬਰਜ਼ੁਦਾਰਾਂ ਰਕਮ ਦਾ ਭੂਗਤਾਨ ਕਰਨ ਵਿਚ ਨਾਕਾਮ ਰਹੇ ਹਨ, ਕਰਜ਼ਦਾਰਾਂ ਨੂੰ ਅਤੇ ਆਮ ਜਨਤਾ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਨਿਮਨ ਹਸਤਾਖ਼ਰੀ ਨੇ ਨਿਮਨ ਦਰਸਾਈ ਮਿਤੀ ਨੂੰ ਦਰਸਾਈ ਨਿਯਮਾਵਲੀ ਦੇ ਨਿਯਮ 8 ਨਾਲ ਪੜ੍ਹੇ ਜਾਣ ਵਾਲੇ ਦਰਸਾਏ ਕਾਨੂੰਨ ਦੀ **ਧਾਰਾ** 13 (4) ਦੇ ਅਧੀਨ ਉਨ੍ਹਾਂ ਨੂੰ ਪ੍ਰਦੱਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 24 ਜੁਲਾਈ ਸਾਲ 2025 ਨੂੰ ਨਿਮਨ ਦਰਸਾਈ ਸੰਪੱਤੀ ਦਾ **ਕਬਜ਼ਾ** ਲੈ ਲਿਆ ਹੈ।

ਕਰਜ਼ਦਾਰਾਂ ਨੂੰ ਵਿਸ਼ੇਸ਼ ਕਰਕੇ ਅਤੇ ਜਨਤਾ ਨੂੰ ਆਮ ਕਰਕੇ ਇਥੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਸੇਪੱਤੀ ਦੀ ਸੌਦੇਬਾਜ਼ੀ ਨਾ ਕੀਤੀ ਜਾਵੇ ਅਤੇ ਸੇਪੱਤੀ ਦੀ ਕੋਈ ਵੀ ਸੌਦੇਬਾਜ਼ੀ ਰਕਮ ਅਤੇ ਉਸ ਉਪਰ ਵਿਆਜ ਦੇ ਲਈ ਸੁਰੱਖਿਅਤ ਕਰਜ਼ਦਾਤਾ ਦੇ ਚਾਰਜ ਨਾਲ ਸਬੈਧਤ ਹੋ ਵੇਗੀ । ਕਰਜ਼ਦਾਰ ਦਾ ਧਿਆਨ ਸੁਰੱਖਿਅਤ ਸੇਪੱਤੀਆਂ ਦੀ ਪੁਨਰ ਪ੍ਰਾਪਤੀ ਲਈ ਉਪਲਬਧ ਸਮੇਂ ਦੇ ਸਬੰਧ ਵਿੱਚ ਕਾਨੂੰਨਦੀਧਾਰਾ 13ਦੀਉਪ-ਧਾਰਾ(8)ਦੀਆਂ ਵਿਫਸਥਾਵਾਂ ਵੱਲ ਦੁਆਇਆ

ਜਾਂਦਾ ਹੈ।ਕਬਜ਼ੇ ਵਿਚ ਲਈ ਗਈ ਸੈਪੱਤੀ ਦਾ ਵੇਰਵਾ ਨਿਮਨ ਅਨੁਸਾਰ ਹੈ।

ਨੇ.	ਦੇ ਨਾਮ	ਸਪਤਾ ਦਾ ਵਰਵਾ	ਦੀ ਮਿਤੀ	ਸੂਚਨਾ ਦੀ ਮਿਤੀ	ਮਗ ਸੂਚਨਾ ਵਿੱਚ ਰਕਮ (ਰੁਪਏ)
1.	ਜਤਿੰਦਰ ਪਾਲ ਸਿੰਘ ਬਲਬੀਰ ਸਿੰਘ, ਬਲਬੀਰ ਸਿੰਘ, ਸਿਮਰਨ ਜਿਤੰਦਰ ਪਾਲ	ਜਾਇਦਾਦ ਦਾ ਸਾਰੇ ਭਾਗ ਅਤੇ ਹਿੱਸੇ ਪਲਾਟ ਨੰਬਰ 1929, ਰਕਬਾ ਮਾਪਣ ਵਾਲਾ 387.5 ਵਰਗ ਗਜ਼ 9.5.0 ਕਨਾਲ 12.9/10 ਮਰਲੇ ਵਾਲਾ ਖੇਵਟ ਨੰਬਰ 190/203 ਜਿਸ ਵਿੱਚ ਖਸਰਾ ਨੰਬਰ 15//11(4-10) 16//14(8-0) 15(8-0) ਵਿੱਚੋ 3 ਸ਼ਾਮਲ ਹੈ।ਖੇਤਰ 20 ਕਨਾਲ 10 ਮਰਲੇ ਹਿੱਸੇ ਵਿੱਚੋਂ 129/4100 ਹਿੱਸਾ ਮਾਪਣ ਵਾਲਾ 0 ਕਨਾਲ 12.9/10 ਮਰਲੇ ਪਿੰਡ ਜੰਡਪੁਰ ਤਹਿਸੀਲ-ਖਰੜ ਜ਼ਿਲ੍ਹਾ- ਐਸਏਐਸ ਨਗਰ ਮੋਹਾਲੀ ਵਿਖੇ ਸਥਿਤ ਹੈ।(ਇਸ ਤੋਂ ਬਾਅਦ ਸਵਾਲ ਵਿੱਚ ਜਾਇਦਾਦ ਦਾ ਹਵਾਲਾ ਦਿੱਤਾ ਗਿਆ ਹੈ) ਹੋਦਾਂ:- ਪੂਰਬ-,ਹੋਰ ਮਾਲਕ ਪੱਛਮੇ-, ਹੋਰ ਮਾਲਕ ਉੱਤਰੀ ਸੜਕ, ਦੱਖਣ- ਪ੍ਰਦਾਨ ਕੀਤੇ ਗਏ ਵਿਕਰੀ ਡੀਡ ਅਨੁਸਾਰ ਹੋਰ ਮਾਲਕ।		10-05-2025	Loan No. HL0063400000005052298 10/05/2025 ਨੂੰ 1505310/ – ਰੁਪਏ (ਪੰਦਰਾਂ ਲੱਖ ਪੰਜ ਹਜ਼ਾਰ ਤਿੰਨ ਸੌ ਦਸ ਰੁਪਏ ਸਿਰਫ) ਵਿਆਜ ਸਮੇਤ 12.85 ਪ੍ਰਤੀ ਸਾਲ ਵਸੂਲੀ ਤੱਕ। ਕਰਜ਼ਾ ਨੰਬਰ HL00634000000005037544 ਰੁਪਏ 3667865/– ਰੁਪਏ (ਛੱਤੀ ਲੱਖਸਤਾਹਠ ਹਜ਼ਾਰ ਅੱਠ ਸੌ ਪੈਂਹਨ ਰੁਪਏ ਸਿਰਫ਼) ਵਿਆਜ ਸਮੇਤ 10/ 05/2025 ਨੂੰ 12.85 ਪ੍ਰਤੀ ਸਾਲ ਵਸੂਲੀ ਤੱਕ।

ਸਥਾਨ : ਮੋਹਾਲੀ, ਪੰਜਾਬ ਮਿਤੀ: 30.07.2025

ਸਹੀ/- ਅਧਿਕਾਰਤ ਅਧਿਕਾਰੀ ਗ੍ਰੀਹਮ ਹਾਊਸਿੰਗ ਫਾਇਨਾਂਸ ਲਿਮਟਿਡ ਪੁਨਾਵਾਲਾ ਹਾਉਸਿੰਗ ਫਾਇਨਾਂਸ ਲਿਮਟਿਡ ਵਜੋਂ ਜਾਣੇ)

# ਚੜ੍ਹਦੀਕਲਾ ਪੜੇ, ਚੜ੍ਹਦੀਕਲਾ ਵਿੱਚ ਰਹੇ।

ਇੰਡੀਅਨ ਬੈਂਕ 🚜 Indian Bank △ ਇਲਾਹਾਬਾਦ ALLAHABAD

ਚੌਥੀ ਮਿਜ਼ਿਲ, ਰਣਜੀਤ ਐਵੇਨਿਊ, ਅੰਮਿਤਸਰ-1430001 Ph.: 0183-2830600; Fax: 0183-2500108, E-mail: zoamritsar@indianbank.co.ir ਮੰਗ ਸੂਚਨਾ

ਵਿੱਤੀ ਸੈਪੱਤੀਆਂ ਦੇ ਸੁਰੱਖਿਅਣ ਅਤੇ ਪੁਨ੍ਰ ਉਸਾਰੀ ਅਤੇ ਸੁਰੱਖਿਆ ਵਿਆਜ ਦਾ ਲਾਗੂਕਰਨ ਕਾਨੂੰਨ, 2002 ਦੀ (ਸਰਫਾਇਸੀ) ਧਾਰਾ 13 (2) ਦੇ ਅਧੀਨ ਸੂਚਨਾ

ਇਸ ਦੁਆਰਾਇੱਕ ਨੌਟਿਸ ਦਿੱਤਾ ਜਾਂਦਾਹੈ ਕਿ ਹੇਠ ਲਿਖੇ ਕਰਜ਼ਦਾਰ (†)/ਜ਼ਾਮਨ(†)/ਗਿਰਵੀਕਾਰ (†) ਨੇ ਹੇਠਾਂਦੱਸੀ ਗਈ ਰਕਮ ਜਿਵੇਂ ਕਿ ਬੁੱਕ ਬੈੌਲੇ'ਸ ⊹ ਐਮਓਆਈ ਹੇਠਾਂਦੱਸੀ ਗਈ ਮਿਤੀ ਤੋਂ'ਮੁੜ ਅਦਾਇਗੀ ਦੀ ਮਿਤੀ ਤੱਕ ਸਹਿਮਤ ਦਰ 'ਤੇ ਹੋਰ ਵਿਆਜ ਸਮੇਤ,ਕਰਜ਼ਿਆਂ

ਈ ਅਦਾਇਗੀ ਵਿੱਚ ਡਿਫਾਲਟ ਕੀਤਾ ਹੈ।ਬੈਂਕ ਨੇ ਐਕਟ ਦੇ ਤਹਿਤ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਕਰਜ਼ਦਾਰ (ਾੈ)∕ਜ਼ਾਮਨ(ਾੈ)، ਗਿਰਵੀਕਾਰ(†) ਨੂੰ ਬਕਾਇਆ ਰਕਮ ਵਾਪਸ ਕਰਨ ਲਈ ਕਿਹਾ ਗਿਆ ਹੈ ਅਤੇ ਸਪੀਡ ਪੋਸਟ ਦੁਆਰਾ ਤੁਹਾਨੂੰ ਭੇਜਿਆ ਗਿਆ ਨੌਟਿਸ ਬਿਨਾਂ ਸੇਵਾਕੀਤੇ ਵਾਪਸ ਕਰ ਦਿੱਤਾ ਗਿਆ ਹੈ,ਇਸਦੀ ਇੱਕ ਕਾਪੀ ਹੇਠਾਂਦੱਸੇ ਗਏ ਪਤੇ 'ਤੇ ਚਿਪਕਾਈ ਗਈ ਹੈ: ਐਨਪੀਏ ਮੰਗ ਸੂਚਨਾ ਅਨੁਸਾਰ ਬਕਾਇਆ ਰਕਮ

ਮੰਗ ਸੂਚਨਾ ਗਿਰਵੀ ਦੇ ਵੇਰਵੇ ਦੀ ਮਿਤੀ ਦੀ ਮਿਤੀ

ਅਨੁਸਾਰ ਭੁਗਤਾਨ ਦੀ ਮਿਤੀ ਤੱਕ ਇਸ ਮਿਤੀ ਤੋਂ 1, ਜਿਲਦ ਨੰ. 14596, ਸਫਾ ਨੰ. 46 ਦੇ ਅਧੀਨ ਸਬ-ਰਜਿਸਟਰਾਰ, ਸਰਕਲਰ ਰੋਡ ਅੰਮਿਤਸਰ ਵਿਆਜ ਸਮੇਤ। ਤਹਿਸੀਲ ਅੰਮ੍ਰਿਤਸਰ ਦੇ ਦਫ਼ਤਰ ਵਿਚ ਪੰਜੀਕ੍ਰਿਤ ਵਿਕਰੀ ਡੀਡ ਸ਼ੀਮਤੀ ਰਛਪਾਲ ਕੌਰ ਸੁਪਤਨੀ ਸ਼ੀ ਮਿਤੀ 08.07 2016 ਦੇ ਅਧੀਨ ਖਾਨ ਕੋਟ.ਆਬਾਦੀ ਹਰਦੇਵ ਨਗਰ, ਤਹਿਸੀਲ ਅਤੇ ਜ਼ਿਲਾ ਅਮਿਤਸਰ ਵਿਖੇ ਸਥਿਤ ਗਰਵਿੰਦਰ ਸਿੰਘ, ਵਾਰਡ ਨੂੰ . 2. ਮਾਨ ਖਸਰਾ ਨੂੰ .21//21/. 30//1 ਮਿਨ ਦੇ ਅਧੀਨ 152 ਵਰਗ ਗਜ਼ ਮਾਪ ਵਾਲੀ ਸੰਪੱਤੀ /ਮਕਾਨ ਨੂੰ .180 ਦੇ ਸਾਰੇ ਭਾਗ ਅੰਮ੍ਰਿਤਸਰ, ਪੰਜਾਬ-143302 (ਕਰਜ਼ਦਾਰ/ਗਿਰਵੀਕਾਰ) (2) ਸ੍ਰੀ ਅਤੇ ਹਿੱਸੇ।ਅਸਲ ਸਾਈਟ ਅਨੁਸਾਰ ਹੱਦਾਂ:- ਉਤਰ :ਗੌਰਵ ਕੁਮਾਰ ਦੀ ਮਲਕੀਅਤ, ਦੱਖਣ: ਰਸਤਾ 20 ਫੁੱਟ, ਪੂਰਬ: ਹਰੀਸ਼ ਕੁਮਾਰ ਦੀ ਮਲਕੀਅਤ, ਪੱਛਮ : ਅਮਨਦੀਪ ਸਿੰਘ ਅਤੇ ਮੌਜੂਦ ਤੌਰ 'ਤੇ ਰਮਨ ਕੁਮਾਰ ਦੀ ਮਲਕੀਅਤ।

ਦਸਤਾਵੇਜ਼ ਨੂੰ. 3293, ਬਹੀ ਨੂੰ. | 05.06.2025 | 02.07.2025

ਸਿੰਘ, ਵਾਰਡ ਨੂੰ, 2,ਮਾਨ, ਅੰਮਿਤਸਰ, ਪੰਜਾਬ-143502 (ਸਹਿ-ਕਰਜ਼ਦਾਰ)

ਬਦਲਵੇਂ ਨੌਟਿਸ ਦੀ ਸੇਵਾ ਲਈ ਕਦਮ ਚੁੱਕੇ ਜਾ ਰਹੇ ਹਨ।ਉਪਰੋਕਤ ਕਰਜ਼ਦਾਰ(ਾਂ)/ਜ਼ਾਮਨਾਂ//ਗਿਰਵੀਕਾਰ(ਾਂ)ਨੂੰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਨੌਟਿਸ ਵਿੱਚ ਦੱਸੀ ਗਈ ਰਕਮ ਦਾ ਭੂਗਤਾਨ ਕਰਨ ਲਈ ਕਿਹਾ ਜਾਂਦਾ ਹੈ, ਜਿਸ ਵਿੱਚ ਅਸਫਲ ਰਹਿਣ 'ਤੇ ਬੈਂਕ ਉੱਪਰ ਦੱਸੋ ਗਏ ਸੁਰੱਖਿਅਤ ਸੰਪਤੀਆਂ ਦੇ ਵਿਰੁੱਧ ਐਕਟ ਦੀ ਧਾਰਾ 13 (4) ਦੇ ਤਹਿਤ ਆਪਣੇ ਲਾਗੂ ਕਰਨ ਦੇ ਅਧਿਕਾਰਾਂ ਦੀ ਵਰਤੋਂ ਕਰੇਗਾ। ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਗਏ ਸੰਪਤੀ ਵਰਗੀਕਰਣ ਨਾਲ ਸਬੰਧਤ ਨਿਰਦੇਸ਼ਾਂ/ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕਰਜ਼ਾ ਖਾਤੇ ਨੂੰ ਗੈਰ-ਪ੍ਦਰਸ਼ਨ ਕਰਨ ਵਾਲੀ ਸੰਪਤੀ

ਇਹ ਨੌਟਿਸ ਸਰੱਖਿਅਤ ਲੈਣਦਾਰ ਨੂੰ ਉਪਲਬਧ ਕਿਸੇ ਵੀ ਹੋਰ ਅਧਿਕਾਰ/ਉਪਾਅ ਪਤੀ ਪੱਖਪਾਤ ਤੋਂ ਬਿਨਾਂ ਹੈ। ਹੇਠਾਂ ਹਸਤਾਖਰ ਕਰਨ ਵਾਲਾ ਬੈਂਕ ਦਾ ਇੱਕ ਅਧਿਕਾਰਤ ਅਧਿਕਾਰੀ ਹੈ ਜੋ ਇਸ ਨੋਟਿਸ ਨੂੰ ਜਾਰੀ ਕਰਨ ਅਤੇ ਉਪਰੋਕਤ ਧਾਰਾ 13 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਕਰਨ ਲਈ ਹੈ ਅਸੀਂ SARFAESI ਐਕਟ ਦੀ ਧਾਰਾ 13(8) ਦੇ ਉਪਬੰਧਾਂ ਅਤੇ ਉੱਥੇ ਨਿਯਮਾਂ ਦੇ ਢਾਂਚੇ ਵੱਲ ਧਿਆਨ ਖਿੱਚਦੇ ਹਾਂ ਜੋ ਪ੍ਰਤੀਭੂਤੀਆਂ ਉੱਤੇ ਛੁਟਕਾਰਾ ਪਾਉਣ ਦੇ ਤੁਹਾਡੇ ਅਧਿਕਾਰਾਂ

ਇਹ ਨੋਟਿਸ ਬੈਂਕ ਦੇ DRT/DRAT/ਅਦਾਲਤ ਦੇ DRT/RO ਸਾਹਮਣੇ ਮੌਜਦਾ ਸਮੇਂ ਵਿੱਚ ਲੰਬਿਤ ਕਾਰਵਾਈਆਂ ਨੂੰ ਅੱਗੇ ਵਧਾਉਣ ਅਤੇ ਪਾਪਤ/ਪਾਪਤ ਕੀਤੇ ਜਾਣ ਵਾਲੇ ਆਦੇਸ਼,

ਫਰਮਾਨ ਨੂੰ ਲਾਗੂ ਕਰਨ ਦੇ ਅਧਿਕਾਰ ਨੂੰ ਪ੍ਰਭਾਵਿਤ ਕੀਤੇ ਬਿਨਾਂ ਜਾਰੀ ਕੀਤਾ ਜਾਂਦਾ ਹੈ।

MANAPPURAM FINANCE LTD

ਮਿਤੀ: 29.07.2025

ਸ਼ਾਖਾ ਦਫ਼ਤਰ :-

ਗੁਰਵਿੰਦਰ ਸਿੰਘ ਸਪੁੱਤਰ ਸ਼ੀ ਧਿਆਨ

CIN: L65910KL1992PLC006623 Registered Office: W - 4/ 638A, Manappuram House, P.O. Valapad, Thrissur - 680 567, Kerala, India

(ਰੂਪਏ)

ਰ. 17,17,704/-, 11.06.2025 ਦੇ

स्वर्ण नीलामी सूचना

ਸਥਾਨ : ਅੰਮਿਤਸਰ

ਗਿਰਵੀਕਰਤਾ ਨੂੰ, ਖਾਸ ਅਤੇ ਸਮਾਜਕ ਰੂਪ ਵਿੱਚ, ਆਮ ਤੌਰ ਤੇ, ਇਸ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਹੇਠਾਂ ਦਿੱਤੇ ਖਾਤਿਆਂ ਵਿੱਚ ਗਿਰਵੀ ਰੱਖੇ ਸੈਨੇ ਦੇ ਜੇਵਰਾਂ ਦੀ ਸਮਾਜਕ ਨਿਲਾਮੀ ਨੂੰ ਸਵੇਰੇ 10.00 ਵਜੇ ਤੋਂ ਲੈ ਕੇ 16/08/2025 🏻 ਨੂੰ ਹੇਠਾਂ ਦਿਤੀਆਂ ਸ਼ਾਖਾਵਾਂ ਤੇ ਸੰਚਾਲਤ ਕੀਤੇ ਜਾਣ ਦਾ ਪ੍ਰਸਤਾਵ ਦਿੱਤਾ ਜਾਂਦਾ ਹੈ । ਅਸੀਂ ਅਜਿਹੇ ਡਿਫਾਲਟਰ ਗਾਹਕਾਂ ਦੇ ਸੌਨੇ ਦੇ ਜੇਵਰਾਂ ਦੀ ਨਿਲਾਮੀ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਰਜਿਸਟਰਡ ਪੱਤਰ ਸੂਚਿਤ ਕੀਤੇ ਜਾਣ ਦੇ ਬਾਵਜੂਦ ਆਪਣੇ ਲੋਨ ਦੀ ਰਕਮ ਨਹੀਂ ਚੁਕਾਈ ਹੈ। ਜਿਨ੍ਹਾਂ ਆਇਟਮਾਂ ਦੀ ਨਿਲਾਮੀ ਨਹੀਂ ਹੈ ਪਾਵੇਗੀ, ਉਨ੍ਹਾਂ ਦੀ ਨਿਲਾਮੀ ਕਿਸੇ ਹੋਰ ਦਿਨ ਬਿਨਾਂ ਕੋਈ ਹੋਰ ਸੂਚਨਾ ਦਿੱਤੇ ਕੀਤੀ ਜਾਵੇਗੀ । ਨਿਲਾਮੀ ਦੇ ਸਥਾਨ ਅਤੇ ਮਿਤੀ (ਜੇ ਕੋਈ ਹੋਵੇ) ਵਿੱਚ ਤਬਦੀਲੀਆਂ ਦੀ ਕੋਈ ਸਚਨਾ ਨਿਲਾਮੀ ਕੇਂਦਰ ਜਾਂ ਵੈਬਸਾਇਟ ਤੇ ਲਗਾਈ ਜਾਵੇਗੀ ਅਤੇ ਇਸ ਬਾਰੇ ਕੋਈ ਹੋਰ ਸੂਚਨਾ ਨਹੀਂ ਦਿੱਤੀ ਜਾਵੇਗੀ।

ਗਿਰਵੀਆਂ ਦੀ ਸਚੀ :

ਅੰਮ੍ਰਿਤਸਰ, ਅਕਾਸ਼ ਐਵਿਨਿਊ, 109990700051301, 7501, 7843, 8904, 109990730071214, 1773, 2075, 2127, 2184, 2308, 2383, ਅੰਮ੍ਰਿਤਸਰ, 103890730013435, 3524, 3525, ਸਿਟੀ ਸੈਂਟਰ, ਅੰਮ੍ਰਿਤਸਰ, 126490700007868, 7928, 7929, 7931, 7984, 7985, 8010, 8011, 8100, 8101, 8102, 8103, 8104, 8105, 8115, 8121, 8137, 8138, 8139, 8140, 8151, 8152, 8518, ਢਾਬ ਖੜਿਕਾ, ਅੰਮਿਤਸਰ, 128370700001305, 128370700019063, 9070, 128370730008536, 8587, 8588, ਹਾਲ ਬਜ਼ਾਰ ਅੰਮਿਤਸਰ, 110580730011002, 1026, ਅੰਮਿਤਸਰ, 110950700035358, 5368, 5643, 5651, 110950730040758, 0795, 0907, ਰੰਜੀਤ ਐਵਿਨਿਊ, ਅੰਮਿਤਸਰ, 128390700010762, 128390730009032, 9036, 9037, ਤਰਨ ਤਾਰਨ ਰੋਡ, 124980700017520, 124980730030393, 0394, 0395, 0396, ਬਰਨਾਲਾ, ਪੱਕਾ ਕਾਲਜ ਰੋਡ ਬਰਨਾਲਾ, 131830700021913, 1923, 2008, 2033, 2131, 2153, 2164, 2193, 131830730086359, ਬਠਿੰਡਾ, 132050700013017, 132050730046552, ਜੀਟੀ ਰੋਡ, ਬਠਿੰਡਾ, 132320700014530, 4577, 4637, 4647, 4648, 132320730057149, ਫਰੀਦਕੋਟ, ਜਾਨੀਆ ਮੋਹੱਲਾ, ਫਰੀਦਕੋਟ, 133500730019665, ਕਮੈਨਾ ਗੇਟ, ਫਰੀਦਕੋਟ, 132860700016987, ਫ਼ਤਿਹਗੜ 119800730011581, 1715, ਕਪਰਥਲਾ, ਕਪਰਥਲਾ, ਪੰਜਾਬ, 129160700012361, 2527, ਫਗਵਾੜਾ ਓਹਰੀ ਟਾਵਰ, 118030700008627, 8632, ਲਧਿਆਣਾ, ਬਾਊਨ ਰੋਡ, 123760700017349, 123760730018754, ਚੈਂਕ ਬਸਤੀ, ਲਧਿਆਣਾ, 128250700054798, 4970, 5085, 128250730031051, 1233, 1470, 1589, 1596, 1632, 1633, 1928, 2019, 2022, ਦਸਮੇਸ਼ ਨਗਰ, 113380700021442, 1507, 1515, 1529, 113380730017496, 7497, 7865, 7891, ਫੋਕਲ ਪੋਇੰਟ, 111410730039346, 9619, 9620, 9794, 9908, ਜੀ.ਟੀ ਰੋਡ, ਖੰਨਾ, 101750700725398, 101750730013715, 3830, 4161, 4174, 4175, 4258, ਗਰਬਕਸ਼ ਕੋਲੋਨੀ, ਪਟਿਆਲਾ, 131930730021046, 1077, ਜਖਲ ਰੋਡ ਪਾਤਰਾਂ, 132120700033963, 4227, 18, 132120780000102, ਲੀਲਾ ਭਵਨ, ਪਟਿਆਲਾ, 128820730022191, ਪਟਿਆਲਾ, 101370730015900, ਪਟਿਆਲਾ ਬਸ 6566, 6586, 6672, 128450730022163, 2344, 2392, ਸਮਾਨਾ ਪਟਿਆਲਾ, 134440700021489, 1611, 1612, 1643, 134440730049075, 9197, 9213, ਅਰਬਨ ਐਸਟੇਟ ਫੇਜ਼ 11-ਪਟਿਆਲਾ, 131940700017481, 131940730021205, ਰੂਪਨਗਰ, ਰੂਪਨਗਰ ਪੰਜਾਬ, 135920700009979, 9991, 135920730011147, 1261, ਸ਼ੂਗਰ ਮਿਲ ਰੋਡ, ਮੌਰਿੰਡਾ, 133890700013715, 3900, 3952, 133890730009585, ਸੰਗਰੂਰ , ਸਿਨੇਮਾ ਰੋਡ ਬਰਨਾਲਾ, 132580700019214, 9231, 132580730056361, 6420, 7219, 7220, ਮਾਤਾ ਮੋਦੀ ਰੋਡ, ਸੁਨਾਮ ਸੰਗਰੂਰ, 134810730043168, 3203, 3204, 3422, 3646, ਸ਼ਹੀਦ ਭਗਤ ਸਿੰਘ ਚੌਂਕ, ਸੰਗਰੂਰ, 133060700020902, 0905, ਚੰਡੀਗੜ੍ਹ, ਬੁਰੇਲ ਚੰਡੀਗੜ੍ਹ, 121780700031497, 121780730014475, 4511, 4581, 4582, ਚੰਡੀਗੜ੍ਹ ਮੋਟਰ ਮਾਰਕੀਟ, 122500700019822, 9828, 122500730007450, 7515, ਧਾਨਾਸ ਚੰਡੀਗੜ੍ਹ, 126910700028595, 8662, 8664, 126910730011278, 2466, 2476, 2483, 2553, 2554, 2588, 2641, 2762, 2815, 2836, 2915, 2916, ਪਿਪਵਾਲਾ ਟਾਊਨ, 122220700028363, 8364, 8555, 8597, 8598, 8626, 122220730015216, 5294, 5310, 5312,

ਉੱਪਰ ਦਿੱਤੀ ਨੀਲਾਮੀ ਵਿੱਚ ਭਾਗ ਲੈਣ ਦੇ ਇੱਛੁਕ ਵਿਅਕਤੀ ਹੇਠਾਂ ਦੀ ਪਾਲਣਾ ਕਰਣਗੇ:- ਦਿਲਚਸਪੀ ਰੱਖਣ ਵਾਲੇ ਬੋਲੀ ਲਗਾਉਣ ਵਾਲੇ ਵਿਅਕਤੀਆਂ ਨੂੰ ਨੀਲਾਮੀ ਵਾਲੇ ਦਿਨ ਨੂੰ ਨਕਦੀ ਵਿੱਚ ਈਐਮਡੀ (ਅਸਫਲ ਬੋਲੀ ਲਗਾਉਣ ਵਾਲਿਆਂ ਨੂੰ ਰਿਫੰਡ ਕਰਨ ਯੋਗ) ਵਜੋਂ ਰੁ. 10,000/- ਜਮਾਂ ਕਰਨੇ ਚਾਹੀਦੇ ਹਨ। ਬੋਲੀ ਲਗਾਉਣ ਵਾਲਿਆਂ ਨੂੰ ਵਾਜਬ ਆਈਡੀ ਕਾਰਡ/ਪੈਨ ਕਾਰਡ ਨਾਲ ਲਿਆਉਣਾ ਚਾਹੀਦਾ ਹੈ। ਹੋਰ ਵੇਰਵਿਆਂ ਲਈ ਕਿਰਪਾ ਕਰਕੇ 8089292353 ਤੇ ਸੰਪਰਕ

ਅਧਿਕਿਤ ਅਧਿਕਾਰੀ ਨਿਮਿਤ ਮਣਪੂਰਮ ਫ਼ਿਇਨਾਂਸ ਲਿ.

# amber

Consolidated

## AMBER ENTERPRISES INDIA LIMITED

Registered Office: C-1, Phase – II, Focal Point, Rajpura Town – 140 401, Punjab Corporate Office: Universal Trade Tower, 1st Floor, Sector-49, Sohna Road, Gurugram - 122 018, Haryana E-mail: info@ambergroupindia.com, Website: www.ambergroupindia.com Tel.: +91 124 3923000, Fax: +91 124 3923016/17 CIN: L28910PB1990PLC010265

### Extract of Unaudited Financial Results for the Quarter Ended 30 June, 2025

(Rs. in lakh except for per share data)


Standalone

3 months ended (30 June 2025)	3 months ended (31 March 2025)	3 months ended (30 June 2024) (Unaudited)	Year ended (31 March 2025)	SI. No.	Particulars	3 months ended (30 June 2025)	3 months ended (31 March 2025)	3 months ended (30 June 2024)	Year ended (31 March 2025)
(Unaudited)	(Unaudited)		(Audited)				(Unaudited)	(Unaudited)	(Audited)
3,44,913.22	3,75,369.69	2,40,129.11	9,97,301.57	1.	Total Income from Operations	2,46,674.63	2,67,945.66	1,76,236.09	6,74,396.58
16,121.41	20,128.60	11,007.56	39,994.15	2.	Net Profit for the period (before tax, exceptional and extraordinary items)	9,840.37	12,958.29	6,475.67	19,600.36
15,433.09	18,858.51	10,448.53	36,996.37	3.	Net Profit for the period before tax (after Exceptional and/or Extraordinary items, Share of (loss) of a joint venture in case of console)	9,840.37	12,958.29	6,475.67	19,600.36
10,597.70	11,842.35	7,472.02	25,115.14	4.	Net Profit for the period after tax (after Exceptional and/or Extraordinary items)	6,809.01	7,959.23	4,643.32	13,531.50
10,629.66	11,936.06	7,447.32	25,176.67	5,	Total Comprehensive Income for the period [Comprising Profit/(Loss) for the period (after tax) and Other Comprehensive Income (after tax)]	6,852.93	8,055.13	4,620.19	13,618.11
3,388.29	3,382.35	3,369.37	3,382.35	6.	Equity Share Capital (Face Value Rs.10/- Each)	3,388.29	3,382.35	3,369.37	3,382.35
	÷:	res	2,25,179.77	7.	Reserves (excluding Revaluation Reserve) as shown in the Audited Balance Sheet of the previous year	*	*	×	1,85,790.75
	-	(%)			Earnings Per Share (of Rs. 10/- each) (for continuing and discontinued operations)		3	¥	0
30.65	34.30	21.47	71.96	8.	Basic earnings per share (in rupees)	20.10	23.53	13.78	40.01
30.51	34.10	21.39	71.62		Diluted earnings per share (in rupees)	20.01	23.40	13.73	39.83

Notes to above extract:

The above is an extract of the detailed format of unaudited financial results for the quarter ended 30 June, 2025 filed with the stock exchanges under Regulation 33 of the SEBI (Listing Obligations and Disclosure Requirements) Regulations, 2015 (as amended from time to time). The full format of the unaudited financial results for the quarter ended 30 June, 2025 is available on the Company's website (www.ambergroupindia.com) and on the website of the stock exchanges where the Company's equity shares are listed viz., BSE Limited (www.bseindia.com) and the National Stock Exchange of India Ltd. (www.nseindia.com)

Figures of the previous periods have been regrouped/rearranged/reclassified, wherever necessary to comply with financial reporting requirements.



For Amber Enterprises India Limited

(Executive Chairman & CEO and Whole-Time Director

Place: Gurugram Date: 29 July 2025 Jasbir Singh